

# ਜਦ ਕਰਨ ਲਈ ਕੁਝ ਨਾ ਹੋਵੇ

## ਤਾਂ ਕੀ ਕੀਤਾ ਜਾਵੇ

(12:1-18 , 24)

ਵਿਖੁਆਂ ਤੋਂ, ਮਸੀਹੀ ਲੋਕਾਂ ਦੀਆਂ ਨਿਰਾਸਾ ਭਰੀਆਂ ਗੱਲਾਂ ਸੁਣਦਾ ਆ ਰਿਹਾ ਹਾਂ, ‘ਪਤਾ ਨਹੀਂ ਲਗਦਾ ਕਿ ਹੋਰ ਕੀ ਕੀਤਾ ਜਾਵੇ। ਜੋ ਕੁਝ ਵੀ ਮੈਂ ਕਰ ਸਕਦਾ ਹਾਂ ਉਹ ਸਭ ਕਰ ਚੁੱਕਿਆਂ ਹਾਂ! ’ ਮੈਨੂੰ ਇਕ ਕਹਾਣੀ ਯਾਦ ਆ ਰਹੀ ਹੈ ਜੋ ਥੋੜੀ ਦੇਰ ਪਹਿਲਾਂ ਹੀ ਮੈਂ ਪੜ੍ਹੀ ਸੀ। ਇਕ ਛੋਟਾ ਮੁੰਡਾ ਖੇਤ ਵਿਚ ਆਪਣੇ ਪਿਤਾ ਨਾਲ ਕੰਮ ਕਰ ਰਿਹਾ ਸੀ। ਮੁੰਡੇ ਨੇ ਇਕ ਵੱਡਾ ਪੱਥਰ ਹਟਾਉਣ ਦਾ ਫੈਸਲਾ ਕੀਤਾ। ਪਿਤਾ ਉਸ ਪੱਥਰ ਨਾਲ ਆਪਣੇ ਪੁੱਤਰ ਦੇ ਸੰਘਰਸ਼ ਨੂੰ ਵੇਖ ਰਿਹਾ ਸੀ, ਪਰ ਉਹ ਉਸ ਨੂੰ ਹਿਲਾਉਣ ਵਿਚ ਸਫਲ ਨਹੀਂ ਹੋ ਰਿਹਾ ਸੀ। ਅਖੀਰ ਵਿਚ ਉਹਨੇ ਮੁੰਡੇ ਨੂੰ ਪੁੱਛਿਆ, ‘‘ਤੂੰ ਪੂਰੀ ਤਾਕਤ ਲਗ ਰਿਹਾ ਹੈਂ? ’’ ਉਹਨੇ ਹਫ਼ਦਿਆਂ ਹੋਇਆਂ ਜਵਾਬ ਦਿੱਤਾ, ‘‘ਹਾਂ, ਪਾਧਾ, ਮੈਂ ਆਪਣੀ ਪੂਰੀ ਤਾਕਤ ਲਗ ਰਿਹਾ ਹਾਂ। ’’ ‘‘ਨਹੀਂ, ਤੂੰ ਆਪਣੀ ਪੂਰੀ ਤਾਕਤ ਨਹੀਂ ਲਗ ਰਿਹਾ, ’’ ਪਿਤਾ ਨੇ ਜਵਾਬ ਦਿੱਤਾ। ‘‘ਤੂੰ ਆਪਣੀ ਤਾਕਤ ਨਹੀਂ ਲਗ ਰਿਹਾ ਕਿਉਂਕਿ ਤੂੰ ਮਦਦ ਲਈ ਮੈਨੂੰ ਨਹੀਂ ਕਿਹਾ। ’’ ਜਦ ਅਸੀਂ ਯਾਨੀ ਤੁਸੀਂ ਅਤੇ ਮੈਂ ਜ਼ਿੰਦਗੀਆਂ ਦੀਆਂ ਰੁਕਾਵਟਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਦਿਆਂ ਆਪਣੇ ਵਰਗੀ ਪਿਤਾ ਦੀ ਮਦਦ ਨਹੀਂ ਮੰਗਦੇ, ਤਾਂ ਕਈ ਵਾਰ ਸਾਨੂੰ ਲਗਦਾ ਹੈ ਕਿ ਜੋ ਕੁਝ ਅਸੀਂ ਕਰ ਸਕਦੇ ਸੀ, ਉਹ ਅਸੀਂ ਕਰ ਲਿਆ ਹੈ। ਪੌਲਸ ਨੇ ਲਿਖਿਆ ਹੈ:

ਪ੍ਰਭੂ ਨੇੜੇ ਹੈ। ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿਚ ਤੁਹਾਡੀਆਂ ਅਰਦਾਸਾਂ, ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪ੍ਰਮੇਸ਼ਵਰ ਦੇ ਅੱਗੇ ਕੀਤੀਆਂ ਜਾਣ। ਅਤੇ ਪ੍ਰਮੇਸ਼ਵਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਜਿਸੂ ਵਿਚ ਤੁਹਾਡੇ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ (ਫਿਲਿਪੀਆਂ 4: 5ਅ-7)।

ਜਦ ਤੁਸੀਂ ਉਹ ਸਭ ਕਰ ਚੁੱਕੇ ਹੋਵੇ ਜੋ ਤੁਸੀਂ ਕਰਨਾ ਚਾਹੁੰਦੇ ਹੋ, ਤਾਂ ਮੁਸ਼ਕਿਲ ਨੂੰ ਖੁਦਾ ਦੇ ਕੋਲ ਲੈ ਆਓ।

ਇਹ ਪਾਠ ਦੁਆ ਦੀ ਸ਼ਕਤੀ ਦੇ ਮਹੱਤਵ ਬਾਰੇ ਹੈ। ਬਾਈਬਲ ਦੀਆਂ ਬਾਹੁਤ ਸਾਰੀਆਂ ਕਹਾਣੀਆਂ ਤੋਂ ਦੁਆ ਦੀ ਵਿਸ਼ੇਸ਼ਤਾ ਦਾ ਪਤਾ ਲਗਦਾ ਹੈ। ਜਿਵੇਂ ਬੁੱਧ ਲਈ ਸੁਲੇਮਾਨ ਦੀ

ਪ੍ਰਾਰਥਨਾ, ਏਲੀਆਹ ਅਤੇ ਸਾਡੇ ਤਿੰਨ ਸਾਲ ਦਾ ਸੋਕਾ ਅਤੇ ਹਿਜ਼ਕੀਆ ਨੂੰ ਜੀਣ ਲਈ ਹੋਰ ਸਮਾਂ ਮਿਲਣਾ। ਇਹਨਾਂ ਵਿੱਚੋਂ ਕੋਈ ਵੀ ਕਹਾਣੀ ਰਸੂਲਾਂ ਦੇ ਕੰਮ 12 ਵਿਚ ਪਤਰਸ ਦੇ ਜੇਲ ਤੋਂ ਛੁੱਟਣ ਦੀ ਕਹਾਣੀ ਨਾਲੋਂ ਵੱਧ ਦਿਲਖਿਚਵੀਂ ਨਹੀਂ ਹੈ।

### **ਸਤਾਅ ਅਤੇ ਕੈਦਖਾਨਾ (12:1-6, 10)**

ਅਧਿਆਇ 12 ‘‘ਉਸ ਸਮੇਂ …’’ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ (ਆਇਤ 1)। ਇੱਥੋਂ ‘‘ਉਸ ਸਮੇਂ’’ ਪਿਛਲੇ ਪਾਠ ਦੇ ਅੱਖੀਰ ਵੱਲ ਇਸ਼ਾਰਾ ਹੈ, ਜਦ ਅੰਤਾਕੀਆ ਦੇ ਚੇਲਿਆਂ ਨੇ ਇਹ ਤਹਾਈਆ ਕੀਤਾ ਕਿ ਯਹੂਦੀਆ ਵਿਚ ਮਸੀਹੀ ਲੋਕਾਂ ਲਈ ਮਦਦ ਭੇਜੀ ਜਾਵੇ। ਕਰੀਬ ਉਸੇ ਦੌਰਾਨ,<sup>1</sup> ‘‘ਰਾਜਾ ਹੈਰੋਦੇਸ ਨੇ ਕਲੀਸੀਆ ਦੇ ਵਿਚ ਕਈ ਲੋਕਾਂ<sup>2</sup> ਨੂੰ ਦੁੱਖ ਦੇਣ ਲਈ ਹੱਥ ਚੁੱਕਿਆ’’<sup>3</sup> (ਆਇਤ 1ਅ)। ਸਾਉਲ ਦੇ ਮਸੀਹੀ ਬਣਨ ਦੇ ਬਾਅਦ ਤੋਂ ਯਹੂਸ਼ਲਮ ਦੀ ਕਲੀਸੀਆ ਵਿਚ ਸ਼ਾਂਤੀ ਸੀ (9:31) ਜੋ ਹੁਣ ਢੰਗ ਹੋ ਗਈ ਸੀ।

ਰਸੂਲਾਂ ਦੇ ਕੰਮ ਵਿਚ ਦਰਜ ਕਲੀਸੀਆ ਉੱਤੇ ਇਹ ਚੌਥਾ ਸਤਾਅ ਸੀ। ਇਹ ਪਹਿਲੇ ਤਿੰਨ ਸਤਾਵਾਂ ਨਾਲੋਂ ਇਸ ਗੱਲ ਵਿਚ ਫਰਕ ਹੈ ਕਿ ਇਹ ਮਹਾਂ ਸਭਾ ਵੱਲੋਂ ਨਹੀਂ ਸਗੋਂ ਰੋਮੀ ਸਰਕਾਰ ਦੇ ਇਕ ਨੁਮਾਇੰਦੇ, ਰਾਜਾ ਹੈਰੋਦੇਸ ਵੱਲੋਂ ਕਰਵਾਇਆ ਗਿਆ ਸੀ।<sup>4</sup> ਇਹ ਹੈਰੋਦੇਸ ਅਗਿੱਪਾ ਪਹਿਲਾ, ਉਸ ਹੈਰੋਦੇਸ ਮਹਾਨ ਦਾ ਪੋਤਾ ਸੀ ਜਿਸ ਨੇ ਯਿਸੂ ਦੇ ਪੈਦਾ ਹੋਣ ਤੇ ਬੱਚਿਆਂ ਦੇ ਕਤਲ ਦਾ ਫਰਮਾਨ ਜਾਰੀ ਕੀਤਾ ਸੀ। ਅਧਿਆਇ 12 ਦੀਆਂ ਘਟਨਾਵਾਂ ਵੇਲੇ ਫਲਸਤੀਨ ਉੱਤੇ ਇਸੇ ਹੈਰੋਦੇਸ ਦੀ ਹਕੂਮਤ ਸੀ।

ਰੋਮ ਵੱਲੋਂ ਨਿਯੁਕਤ ਫਲਸਤੀਨ ਦੇ ਹੋਰ ਹਾਕਮਾਂ ਵਾਂਗ, ਹੈਰੋਦੇਸ ਦਾ ਵੀ ਕੈਸਰੀਆ ਵਿਚ ਇਕ ਮਹਿਲ ਸੀ ਅਤੇ ਆਮ ਤੌਰ ਤੇ ਉਹ ਯਹੂਸ਼ਲਮ ਵਿਚ ਤਿਓਹਾਰ ਦੇ ਦਿਨਾਂ ਵਿਚ ਹੀ ਆਉਂਦਾ ਸੀ। ਅਧਿਆਇ 12 ਵਿਚ ਯਹੂਸ਼ਲਮ ਵਿਚ ਉਹ ਪਸਾਰ ਦੇ ਤਿਓਹਾਰ ਤੋਂ ਪਹਿਲਾਂ ਹੀ ਆਇਆ ਹੋਇਆ ਸੀ। ਉਸ ਵਕਤ ਆਪਣੀ ਪਰਜਾ ਦੀ ਹਮਾਇਤ ਪਾਉਣ ਲਈ ਉਸ ਨੇ ਕਲੀਸੀਆ ਉੱਤੇ ਸਤਾਅ ਵਧਾ ਦਿੱਤਾ। ਸ਼ੁਰੂ ਵਿਚ ਕਲੀਸੀਆ ਨੂੰ ਯਹੂਸ਼ਲਮ ਦੇ ਲੋਕਾਂ ਦੀ ਪੂਰੀ ਹਮਾਇਤ ਸੀ (2:47), ਪਰ ਹੁਣ ਹਾਲਾਤ ਬਦਲ ਚੁੱਕੇ ਸਨ। ਇਸਤੀਫਾਨ ਦੇ ਪ੍ਰਚਾਰ ਨੇ ਲੋਕਾਂ ਨੂੰ ਕਲੀਸੀਆ ਦੇ ਖ਼ਿਲਾਫ ਕਰ ਦਿੱਤਾ ਸੀ (6:12) ਅਤੇ ਹਾਲ ਹੀ ਵਿਚ ਗੈਰ ਕੌਮਾਂ ਨੂੰ ਕਬੂਲ ਕੀਤੇ ਜਾਣ ਦੀ ਗੱਲ ਨੇ ਉਨ੍ਹਾਂ ਦੀ ਨਫਰਤ ਨੂੰ ਹੋਰ ਵਧਾ ਦਿੱਤਾ ਹੋਵੇਗਾ। ਹੁਣ ਆਮ ਲੋਕਾਂ ਨੂੰ ਆਪਣੇ ਪੱਖ ਵਿਚ ਕਰਨ ਦੇ ਚੱਕਰ 'ਚ ਹੈਰੋਦੇਸ ਨੇ ਯਹੂਸ਼ਲਮ ਦੇ ਪੈਰੋਕਾਰਾਂ ਨੂੰ ਸਤਾਉਣ ਦਾ ਫੈਸਲਾ ਕਰ ਲਿਆ ਸੀ।

ਇਕ ਹੋਰ ਵੇਰਵਾ ਇਸ ਸਤਾਅ ਨੂੰ ਫਰਕ ਕਰਦਾ ਹੈ। ਮੂਲ ਵਿਚ ਸਭਾ ਨੇ ਰਸੂਲਾਂ ਨੂੰ ਗਿਫ਼ਤਾਰ ਕੀਤਾ ਸੀ, ਪਰ ਹੁਣ ਉਨ੍ਹਾਂ ਨੂੰ ਜੇਲ ਵਿਚ ਰੱਖਣ ਅਤੇ ਸ਼ਾਂਤ ਕਰਨ ਵਿਚ ਕਾਮਯਾਬ ਨਹੀਂ ਹੋ ਸਕੇ ਸਨ। ਉਸ ਦੇ ਬਾਅਦ ਦਾ ਸਤਾਅ ਉਨ੍ਹਾਂ ਬਾਰਾਂ ਰਸੂਲਾਂ ਦੀ ਬਜਾਏ ਕਲੀਸੀਆ ਦੇ ਸਭ ‘‘ਆਮ’’ ਲੋਕਾਂ ਉੱਤੇ ਸੀ (8:1)। ਹੈਰੋਦੇਸ ਦਾ ਧਿਆਨ ਇਕ ਵਾਰ ਫਿਰ ਰਸੂਲਾਂ ਉੱਤੇ ਪਿਆ, ਜੋ ਉਹਦੇ ਖ਼ਿਆਲ ਮੁਤਾਬਕ ਅਜਿੱਤ ਆਗੂ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਬਾਰਾਂ ਵਿੱਚੋਂ ਸਿਰਫ ਇੱਕੋਂ ਨੂੰ ਮਾਰ ਸਕਣ ਵਿਚ ਹੈਰੋਦੇਸ ਦੇ ਪਹਿਲੀ ਵਾਰ ਕਾਮਯਾਬ ਹੋਣ ਤੇ ਕਲੀਸੀਆ ਦੇ ਅੰਦਰ ਅਤੇ ਬਾਹਰ ਸਭ ਲੋਕ ਹੈਰਾਨ ਸਨ। ਹੈਰੋਦੇਸ ਦੇ ਚਾਚਾ, ਹੈਰੋਦੇਸ ਅੰਤੀਪਸ ਨੇ ਯੂਹੇਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਕਲਮ ਕਰਨ ਦਾ ਹੁਕਮ ਦਿੱਤਾ ਸੀ,

ਅਤੇ ਹੈਰੋਦੇਸ ਨੇ ਵੀ ਉਹੀ ਤਰੀਕਾ ਅਪਣਾਇਆ ਸੀ। ‘ਉਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਵੱਡ ਸੁੱਟਿਆ’ (12: 2) ੫

ਇਸ ਤ੍ਰਾਹ ਕੱਢਣ ਵਾਲੀ ਘਟਨਾ ਨੂੰ ਲਿਖਣ ਵਿਚ ਲੁਕਾ ਦਾ ਸੰਜਮ ਹੈਰਾਨੀਜਨਕ ਹੈ ੬ ਪਹਿਲੇ ਰਸੂਲ ਦੇ ਕਤਲ ਨੂੰ ਦੱਸਣ ਲਈ ਮੂਲ ਬਾਈਬਲ ਵਿਚ ਉਸ ਨੇ ਸਿਰਫ ਸੱਤ ਸ਼ਬਦ ਵਰਤੇ! ਯਾਕੂਬ ਨੂੰ ਜਿਸ ਦਾ ਕਤਲ ਕੀਤਾ ਗਿਆ ਸੀ, ਯਿਸੂ ਦੇ ਸਭ ਤੋਂ ਨਜ਼ਦੀਕੀ ਲੋਕਾਂ ਵਿੱਚੋਂ ਇਕ ਹੋਣ ਦੀ ਬਰਕਤ ਮਿਲੀ ਸੀ। ਉਹਦੀ ਮੌਤ ਬਾਰੇ ਯਿਸੂ ਨੇ ਪਹਿਲਾਂ ਹੀ ਦੱਸ ਦਿੱਤਾ ਸੀ, ਜਦ ਯਾਕੂਬ ਅਤੇ ਯੂਹੰਨਾ ਦੀ ਮਾਤਾ ਨੇ, ਇਕ ਦੁਨਿਆਵੀ ਰਾਜ ਸਮਝ ਕੇ ੭ ਬੇਨਤੀ ਕੀਤੀ ਸੀ ਕਿ ਉਹਦੇ ਪੁੱਤਰਾਂ ਨੂੰ ਯਿਸੂ ਦੇ ਸੱਜੇ ਅਤੇ ਖੱਬੇ ਪਾਸੇ ਆਹੁਦੇ ਦਿੱਤੇ ਜਾਣ। ਯਿਸੂ ਇਸ ਤੇ ਹੈਰਾਨ ਹੋ ਗਿਆ ਸੀ। ਉਸ ਨੇ ਯਾਕੂਬ ਅਤੇ ਯੂਹੰਨਾ ਨੂੰ ਕਿਹਾ ਸੀ, ‘‘ਤੁਸੀਂ ਨਹੀਂ ਜਾਣਦੇ ਕਿ ਕੀ ਮੰਗਦੇ ਹੋ’’ ਅਤੇ ਫਿਰ ਉਹ ਪੁੱਛਣ ਲੱਗਾ ਸੀ ‘‘ਉਹ ਪਿਆਲਾ ਜਿਹੜਾ ਮੈਂ ਪੀਣ ਨੂੰ ਹਾਂ ਕੀ ਤੁਸੀਂ ਪੀ ਸਕਦੇ ਹੋ?’’ (ਮੱਤੀ 20: 22)। ਯਿਸੂ ਦੁੱਖਾਂ ਦੇ ਉਸ ਪਿਆਲੇ ਦੀ ਗੱਲ ਕਰ ਰਿਹਾ ਸੀ ਜੋ ਉਹਦੀ ਉਡੀਕ ਕਰ ਰਿਹਾ ਸੀ। ਯਾਕੂਬ ਅਤੇ ਯੂਹੰਨਾ ਨੇ ਬਗੈਰ ਸੋਚੇ ਸਮਝੇ ਜਵਾਬ ਦੇ ਦਿੱਤਾ, ‘‘ਅਸੀਂ ਪੀ ਸਕਦੇ ਹਾਂ।’’ ਫਿਰ ਯਿਸੂ ਨੇ ਪਰੋਸ਼ਾਨ ਹੋ ਕੇ ਕਿਹਾ ਸੀ, ‘‘ਤੁਸੀਂ ਤਾਂ ਮੇਰਾ ਪਿਆਲਾ ਜ਼ਰੂਰ ਪੀਓਗੇ, ... ’’ ੭ (ਮੱਤੀ 20: 22, 23)। ਕਤਲ ਕੀਤੇ ਜਾਣ ਵਾਲੀ ਥਾਂ ਤੇ ਆਪਣੀ ਧੋਣ ਰੱਖਦੇ ਹੋਏ ਯਾਕੂਬ ਦੇ ਮਨ ਵਿਚ ਯਿਸੂ ਦੀਆਂ ਗੱਲਾਂ ਯਾਦ ਆਈਆਂ ਹੋਣਗੀਆਂ। ਉਹਨੇ ਜ਼ਰੂਰ ਸੋਚਿਆ ਹੋਵੇਗਾ, ‘‘ਮੈਨੂੰ ਨਹੀਂ ਪਤਾ ਸੀ ਕਿ ਮੈਂ ਕੀ ਮੰਗ ਰਿਹਾ ਸਾਂ, ਜਾਂ ਮੈਨੂੰ ਪਤਾ ਸੀ?’’ ੧੦

ਯਾਕੂਬ ਦੇ ਸਿਰ ਕੱਟੇ ਜਾਣ ਨੂੰ ਲੋਕਾਂ ਨੇ ਜਿਵੇਂ ਕਬੂਲ ਕੀਤਾ, ਹੈਰੋਦੇਸ ਨੇ ਉਸੇ ਦੀ ਉਮੀਦ ਕੀਤੀ ਸੀ: ‘‘ਅਤੇ ਜਾਂ ਵੇਖਿਆ ਭਈ ਯਹੂਦੀਆਂ ਨੂੰ ਇਹ ਕੰਮ ਚੰਗਾ ਲੱਗਾ’’ (ਆਇਤ 3ਓ)। ਉਸ ਨੇ ਫੈਸਲਾ ਕੀਤਾ ਕੀਤਾ ਕਿ ਜੇ ਤੀਜੇ ਨੰਬਰ ਵਾਲੇ ਰਸੂਲ ਦੀ ਮੌਤ ਨਾਲ ਲੋਕ ਖੁਸ਼ ਹੋਏ ਹਨ ਤਾਂ ਪਹਿਲੇ ਨੰਬਰ ਵਾਲੇ ਰਸੂਲ ਦੀ ਮੌਤ ਨਾਲ ਤਾਂ ਪਰਜਾ ਜ਼ਿੰਦਗੀ ਭਰ ਲਈ ਉਹਦੀ ਵਫ਼ਾਦਾਰ ਬਣ ਜਾਵੇਗੀ! ‘‘ਸੋ ਉਹਨੇ ਪਤਰਸ ਨੂੰ ਫੜ ਕੇ ਕੈਦੀਖਾਨੇ ਵਿਚ ਪਾ ਦਿੱਤਾ’’; ‘‘ਅਤੇ ਚੌਹੁੰ ਚੌਹੁੰ ਸਿਪਾਹੀਆਂ ਦੇ ਚੌਹੁੰ ਪਹਿਰਿਆਂ ਦੇ ਹਵਾਲੇ ਕੀਤਾ ਭਈ ਉਹ ਦੀ ਚੌਕਸੀ ਕਰਨ’’ (ਆਇਤਾਂ 3ਅ, 4ਓ)।

ਪਤਰਸ ਦੀ ਗ੍ਰਿਫ਼ਤਾਰੀ ਬਾਰੇ ਦੱਸਦਿਆਂ ਲੂਕਾ ਨੇ ਇਕ ਸੰਪਾਦਕੀ ਟਿੱਪਣੀ ਹੋਰ ਜੋੜ ਦਿੱਤੀ ਕਿ ‘‘ਇਹ ਪਤੀਰੀ ਰੋਟੀ ਦੇ ਦਿਨ ਸਨ’’ (ਆਇਤ 3ਓ)। ‘‘ਪਤੀਰੀ ਰੋਟੀ ਦੇ ਦਿਨ’’ ਪਸਾਹ ਦੇ ਤਿਓਹਾਰ ਦੇ ਹਫ਼ਤਾ ਭਰ ਚੱਲਣ ਵਾਲੇ ਅਖਮੀਰੀ ਰੋਟੀ ਦੇ ਤਿਓਹਾਰ ਨੂੰ ਕਿਹਾ ਜਾਂਦਾ ਸੀ। ਨਵੇਂ ਨੇਮ ਦੇ ਸਮੇਂ, ਦੋਵੇਂ ਤਿਉਹਾਰ ਆਪਸ ਵਿਚ ਮਿਲ ਚੁੱਕੇ ਸਨ ਅਤੇ ਉਨ੍ਹਾਂ ਨੂੰ ਪਸਾਹ ਹੀ ਕਿਹਾ ਜਾਂਦਾ ਸੀ।<sup>11</sup> ਸਾਇਦ ਲੂਕਾ ਆਪਣੇ ਪਾਠਕਾਂ ਨੂੰ ਜਾਣਕਾਰੀ ਦੇ ਰਿਹਾ ਸੀ ਕਿ ਹੈਰੋਦੇਸ ਯਹੂਸਲਮ ਵਿਚ ਕਿਉਂ ਨਹੀਂ ਸੀ; ਜਿਵੇਂ ਪਹਿਲਾਂ ਅਸੀਂ ਵੇਖਿਆ ਸੀ ਕਿ ਰੋਮੀ ਰਾਜਪਾਲ ਪਸਾਹ ਵਰਗੇ ਕਾਸ ਤਿਓਹਾਰਾਂ ਦੇ ਮੌਕੇ ਵਿਚ ਰੀ ਕੈਸਰੀਆ ਤੋਂ ਯਹੂਸਲਮ ਵਿਚ ਆਉਂਦੇ ਸਨ। ਸਾਇਦ ਲੂਕਾ ਇਹ ਵੀ ਸੰਕੇਤ ਦੇ ਰਿਹਾ ਸੀ ਕਿ ਹੈਰੋਦੇਸ, ਜੋ ਤੜਕ ਭੜਕ ਵਿਚ ਯਕੀਨ ਰੱਖਦਾ ਸੀ,<sup>12</sup> ਉਹਨੇ ਯਹੂਸਲਮ ਆਉਣ ਲਈ ਅਜਿਹਾ ਵਕਤ ਚੁਣਿਆ ਜਿਸ ਵਿਚ ਉਸ ਨੂੰ ਸਭ ਤੋਂ ਵੱਧ ਸੁਣ ਵਾਲੇ ਮਿਲ ਸਕਦੇ ਸਨ; ਕਿਉਂਕਿ ਪਸਾਹ ਵਾਲੇ ਹਫ਼ਤੇ ਦੌਰਾਨ ਯਹੂਸਲਮ ਵਿਚ ਯਹੂਦੀਆਂ ਦਾ ਹੜ ਜਿਹਾ ਆਇਆ ਹੁੰਦਾ ਸੀ।

ਪਰ, ਪਸਾਹ ਦੇ ਨੇੜੇ ਸਤਾਅ ਸ਼ੁਰੂ ਕਰਨਾ ਹੈਰੋਦੇਸ ਦੀ ਮੁਸ਼ਕਿਲ ਬਣ ਗਿਆ ਸੀ। ਯਾਕੂਬ ਦੀ ਗਿਫ਼ਤਾਰੀ, ‘‘ਮੁਰੱਦਮਾ’’ ਅਤੇ ਕਤਲ ਵਿਚ ਕੋਈ ਮੁਸ਼ਕਿਲ ਨਹੀਂ ਹੋਈ ਸੀ; ਸ਼ਾਇਦ ਇਹ ਤਿਓਹਾਰ ਦੇ ਫੌਰਨ ਬਾਅਦ ਹੜਬੜੀ ਵਿਚ ਕੀਤਾ ਗਿਆ ਕੰਮ ਸੀ। ਪਤਰਸ ਦੀ ਗਿਫ਼ਤਾਰੀ ਵੇਲੇ, ਤਿਓਹਾਰ ਦਾ ਮਹੌਲ ਸੀ। ਪਵਿੱਤਰ ਤਿਓਹਾਰ ਉੱਤੇ ਖੁੱਲ੍ਹੇ ਆਮ ਮੌਤ ਯਹੂਦੀਆਂ ਲਈ ਇਤਰਾਜਯੋਗ ਹੋਣੀ ਸੀ (ਮਰਭੁਸ 14: 2)। ਹੈਰੋਦੇਸ ਲਈ ਇਹ ਇਕ ਛੋਟੀ ਜਿਹੀ ਰੁਕਾਵਟ ਸੀ ਅਤੇ ਉਹ ਇਸ ਨੂੰ ਆਪਣੇ ਛਾਇਦੇ ਲਈ ਵਰਤ ਸਕਦਾ ਸੀ। ਹਫ਼ਤਾ ਭਰ ਕਿਆਸ ਲਾਇਆ ਜਾਣਾ ਸੀ। ਫਿਰ ‘‘ਪਸਾਹ<sup>13</sup> ਦੇ ਬਾਅਦ’’ ਉਹਨੇ ‘‘ਉਹਨੂੰ ਲੋਕਾਂ ਦੇ ਅੱਗੇ ਕੱਢ ਲਿਆਉਣਾ ਸੀ’’ (ਰਸਲਾਂ ਦੇ ਕੰਮ 12: 4ਅ)। ਹੈਰੋਦੇਸ ਨੇ, ਪਤਰਸ ਦੇ ਕਤਲ ਦੀ ਉਹੀ ਤਰਕੀਬ ਬਣਾਈ ਸੀ ਜਿਹੜੀ ਉਹਨੇ ਯਾਕੂਬ ਦੇ ਕਤਲ ਵਿਚ ਵਰਤੀ ਸੀ (12: 11)।<sup>14</sup>

ਤਿਓਹਾਰ ਦੇ ਸੱਤ ਦਿਨਾਂ ਦੌਰਾਨ, ਹੈਰੋਦੇਸ ਨੇ ਪਤਰਸ ਨੂੰ ਬਚਣ ਦਾ ਕੋਈ ਮੌਕਾ ਨਹੀਂ ਦਿੱਤਾ। ਉਹਨੇ ਯਰੂਸਾਲਮ ਵਿਚ ਰੋਮੀ ਜੇਲ ਨੂੰ<sup>15</sup> ਸਭ ਤੋਂ ਸੁਰੱਖਿਅਤ ਜੇਲ੍ਹ ਵਿਚ ਤਬਦੀਲ ਕਰ ਦਿੱਤਾ। ਖਾਸ ਤੌਰ ਤੇ ਕਿਸੇ ਸਿਆਸੀ ਕੈਦੀ ਨੂੰ ਸਿਰਫ਼ ਜੇਲ ਵਿਚ ਹੀ ਰੱਖਿਆ ਜਾਂਦਾ ਸੀ। ਪਤਰਸ ਨੂੰ ਕਾਲ ਕੋਠਰੀ ਵਿਚ, ਉਸ ਦੇ ਅਤੇ ਅਜਾਦੀ ਵਿਚਕਾਰ ਤਾਲਾ ਲੱਗੇ ਤਿੰਨ ਛਾਟਕਾਂ ਦੇ ਅੰਦਰ ਰੱਖਿਆ ਗਿਆ ਸੀ (ਆਇਤ 10)। ਆਮ ਤੌਰ ਤੇ ਕਿਸੇ ਸਿਆਸੀ ਕੈਦੀ ਲਈ ਖਾਸ ਪਹਿਰੇਦਾਰ ਨਹੀਂ ਲਾਏ ਜਾਂਦੇ ਸਨ; ਜਾਂ ਜੇ ਲਾਏ ਵੀ ਜਾਂਦੇ ਸਨ ਤਾਂ ਕੈਦੀ ਦੀ ਰਖਵਾਲੀ ਇਕ ਸਮੇਂ ਵਿਚ ਇੱਕੋ ਹੀ ਪਹਿਰੇਦਾਰ ਕਰਦਾ ਸੀ। ਪਰ ਹੈਰੋਦੇਸ ਨੇ ਪਤਰਸ ਨੂੰ ‘‘ਫੜ ਕੇ ਕੈਦਖਾਨੇ ਵਿਚ ਪਾ ਦਿੱਤਾ ਅਤੇ ਚੌਹੁੰ ਚੌਹੁੰ ਸਿਪਾਹੀਆਂ ਦੇ ਚੌਹੁੰ ਪਹਿਰਿਆਂ ਦੇ ਹਵਾਲੇ ਕੀਤਾ’’ (ਆਇਤ 4ਉ)। ਸੋਲਾਂ ਸਿਪਾਹੀ ਪਤਰਸ ਦੀ ਰਖਵਾਲੀ ਲਈ ਲਗਾਏ ਗਏ ਸਨ। (ਚਾਰ ਚਾਰ ਸ਼ਿਫ਼ਟਾਂ ਦੀ ਇਕ ਟੋਲੀ ਤਿੰਨ ਘੰਟੇ ਦੀ ਸ਼ਿਫ਼ਟ ਲਾਉਂਦੀ)। ਫਿਰ ਜ਼ਿਆਦਾਤਰ ਮਾਮਲਿਆਂ ਵਿਚ ਰਾਤ ਵੇਲੇ ਇਕ ਸਿਪਾਹੀ ਨੂੰ ਕੈਦੀ ਨਾਲ ਬੰਦ ਕਰ ਦਿੱਤਾ ਜਾਂਦਾ ਸੀ; ਪਰ ਪਤਰਸ ਨੂੰ ਹਰ ਰੋਜ਼ ਦੋ ਸਿਪਾਹੀਆਂ ਦੇ ਵਿਚਕਾਰ ਸੰਗਲਾਂ ਨਾਲ ਜਕੜਿਆ ਜਾਂਦਾ ਸੀ (ਆਇਤ 6)। ਤੀਜਾ ਸਿਪਾਹੀ ਜੇਲ੍ਹ ਦੇ ਛਾਟਕ ਦੇ ਬਾਹਰ ਖੜਾ ਰਖਵਾਲੀ ਕਰਦਾ ਸੀ ਜਦਕਿ ਚੌਥਾ ਅੰਦਰੂਨੀ ਅਤੇ ਬਾਹਰੀ ਛਾਟਕ ਦੀ ਚੌਕਸੀ ਲਈ ਖੜਾ ਸੀ (ਆਇਤ 10)। ਇਹ ਸਭ ਆਮ ਸੁਰੱਖਿਆ ਤੋਂ ਇਲਾਵਾ ਸੀ। ਇਨਸਾਨੀ ਨਜ਼ਰੀਏ ਤੋਂ, ਪਤਰਸ ਲਈ ਬਚਣਾ ਨਾਮੁਖਕਿਨ ਸੀ। ਮੈਂ ਹੈਰੋਦੇਸ ਨੂੰ ਸਭਾ ਵਿਚ ਬਨਾਉਂਟੀ ਮੁਸਕੁਰਾਹਟ ਨਾਲ ਇਹ ਕਹਿਣ ਦੀ ਕਲਪਨਾ ਕਰ ਸਕਦਾ ਹਾਂ, ‘‘ਸੁਣਿਆ ਹੈ ਕਿ ਪਤਰਸ ਨੂੰ ਜੇਲ੍ਹ ਵਿਚ ਰੱਖ ਕੇ ਤੁਹਾਨੂੰ ਬੜੀ ਮੁਸ਼ਕਿਲ ਆਈ ਸੀ। ਮੈਂ ਤੁਹਾਨੂੰ ਵਿਖਾਉਂਦਾ ਹਾਂ ਕਿ ਇਹ ਕੰਮ ਕਿਵੇਂ ਕੀਤਾ ਜਾਂਦਾ ਹੈ! ’’

ਯਾਕੂਬ ਦੀ ਕਬਰ ਦੇ ਕੋਲ ਖੜੇ ਅਫਸੋਸ ਕਰਨ ਵਾਲਿਆਂ ਉੱਤੇ ਦੂਰ ਤਕ ਨਜ਼ਰ ਘੁਮਾਓ, ਅਤੇ ਫਿਰ ਕੈਦ ਵਿਚ ਰੱਖੇ ਪਤਰਸ ਉੱਤੇ ਗੌਰ ਕਰੋ। ਦਿਮਾਗ ਵਿਚ ਇਨ੍ਹਾਂ ਵਿਚਾਰਾਂ ਨੂੰ ਰੇਖਾਂਕਿਤ ਕਰ ਲਓ ਕਿ ਮਸੀਹੀ ਲੋਕਾਂ ਉੱਤੇ ਆਂਕੜਾਂ ਆਉਂਦੀਆਂ ਹਨ, ਲਗਦਾ ਹੈ ਕਿ ਇਸ ਜ਼ਿੰਦਗੀ ਵਿਚ ਬਦਲ ਲੋਕ ਹੀ ਜਿੱਤਦੇ ਹਨ। ਸਾਨੂੰ ਇਨ੍ਹਾਂ ਹਕੀਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇਹ ਹਕੀਕਤਾਂ ਪਹਿਲੀ ਸਦੀ ਵਿਚ ਵੀ ਸਨ ਅਤੇ ਅੱਜ ਵੀ ਹਨ। ਪਰ ਆਪਣੀ ਬਾਈਬਲ ਤੇ ਨਜ਼ਰ ਮਾਰੋ ਅਤੇ ਧਿਆਨ ਦਿਓ ਕਿ ਅਸੀਂ ਅਧਿਆਇ 12 ਦੀਆਂ ਕੁਝ ਹੀ ਆਇਤਾਂ ਦੀ ਸਮੀਖਿਆ ਕੀਤੀ ਹੈ। ਕਹਾਣੀ ਅਧੂਰੀ ਹੈ! ਕਿਸੇ ਨਾਵਲ ਦੇ ਸ਼ੁਰੂਆਤੀ ਸਹਿਆਂ ਤੇ ਕਬਾਨਕ ਅਕਾ ਦੇਣ ਵਾਲਾ ਹੁੰਦਾ ਹੈ; ਪਰ ਇਹ ਜਾਣਨ ਲਈ ਕਿ ਕਹਾਣੀ ਦਾ ਅੰਤ ਕੀ ਹੈ,

ਆਖਰੀ ਸਫੇ ਤਕ ਪੜ੍ਹਨਾ ਜ਼ਰੂਰੀ ਹੁੰਦਾ ਹੈ। ਹੋ ਸਕਦਾ ਹੈ ਕਿ ਤੁਹਾਡੀ ਹਾਲਤ ਪਤਰਸ ਵਾਂਗ ਹੀ ਨਾਮੁਭਕਿਨ ਲਗਦੀ ਹੋਵੇ, ਪਰ ਖੁੱਦਾ ਕੋਲ ਇਹੀ ਆਖਰੀ ਗੱਲ ਨਹੀਂ ਸੀ! ਜਦ ਤੁਹਾਡੀ ਜ਼ਿੰਦਗੀ ਵਿਚ ਮੁਸ਼ਕਿਲਾਂ ਅਤੇ ਅਜ਼ਮਾਇਸ਼ਾਂ ਆਉਂਦੀਆਂ ਹਨ ਤਾਂ ਉਸ ਨੂੰ ਦੂਰਅੰਦੇਸ਼ੀ ਨਾਲ ਵੇਖੋ। ਪ੍ਰਭੂ ਤੇ ਭਰੋਸਾ ਰੱਖੋ!

### **ਦੁਆ ਅਤੇ ਧੀਰਜ (12:5, 6, 12)**

ਕਲੀਸੀਆ ਦਾ ਇਕ ਮੋਹਤਬਰ ਕੈਦ ਵਿਚ ਸੀ; ਅਜਿਹੀ ਹਾਲਤ ਵਿਚ ਮੈਂਬਰ ਕੀ ਕਰ ਸਕਦੇ ਸਨ? ਕਈ ਵਾਰ, ਇਸ ਦੇਸ਼ ਦੇ ਰਹਿਣਮਾਵਾਂ ਨੂੰ ਦੂਜੇ ਦੇਸ਼ਾਂ ਵਿਚ ਸਿਆਸੀ ਕੈਦੀ ਬਣਾ ਕੇ ਜੇਲ ਵਿਚ ਰੱਖਿਆ ਗਿਆ।<sup>16</sup> ਅਜਿਹਾ ਹੋਣ ਤੇ ਪੂਰਾ ਦੇਸ਼ ਗੁਸੇ ਵਿਚ ਆ ਜਾਂਦਾ ਹੈ ਅਤੇ ਆਪਣੇ ਲੋਕਾਂ ਨੂੰ ਛੁਡਾਉਣ ਲਈ ਪੇਚੀਦਾ ਯੋਜਨਾਵਾਂ ਸੁਆਈਆਂ ਜਾਂਦੀਆਂ ਹਨ। ਕਲੀਸੀਆ ਇਨ੍ਹਾਂ ਯੋਜਨਾਵਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰ ਸਕਦੀ ਸੀ। ਕ੍ਰੋਧ ਭਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਸਨ; ਜੇਲਾਂ ਭਰਨ ਲਈ ਸਭ ਮਸੀਹੀ ਆਦਮੀਆਂ ਨੂੰ ਇਕੱਠਾ ਕੀਤਾ ਜਾ ਸਕਦਾ ਸੀ। ਸਾਫ਼ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਕੋਈ ਵੀ ਸਕਾਰਾਤਮਕ ਨਤੀਜਾ ਦੇਣ ਵਲੀ ਨਹੀਂ ਹੋਣੀ ਸੀ। ਇਨਸਾਨੀ ਨਜ਼ਰੀਏ ਤੋਂ, ਉਹ ਕੁਝ ਵੀ ਨਹੀਂ ਕਰ ਸਕਦੇ ਸਨ।

ਜਦ ਕਰਨ ਲਈ ਕੁਝ ਨਹੀਂ ਸੀ ਤਾਂ ਕਲੀਸੀਆ ਨੇ ਕੀ ਕੀਤਾ? ਹਥਿਆਰ ਚੁੱਕਣ ਦੀ ਬਜਾਏ ਉਹ ਗੋਡਿਆਂ ਭਾਰ ਹੋ ਗਏ। “ਸੋ ਕੈਦ ਵਿਚ ਪਤਰਸ ਦੀ ਰਾਖੀ ਹੁੰਦੀ ਸੀ ਪਰ ਕਲੀਸੀਆ ਉਹ ਦੇ ਲਈ ਪ੍ਰਮੇਸ਼ਵਰ ਅੱਗੇ ਮਨ ਲਾ ਕੇ ਪ੍ਰਾਰਥਨਾ ਕਰਦੀ ਰਹੀ” (ਆਇਤ 5)। ਪੂਰੇ ਸ਼ਹਿਰ ਦੀ ਕਲੀਸੀਆ ਦੇ ਲੋਕ ਇਸ ਰਸੂਲ ਲਈ ਪ੍ਰਾਰਥਨਾ ਕਰਨ ਲਈ ਘਰਾਂ ਵਿਚ ਇਕੱਠੇ ਹੋ ਗਏ; ਉਹ ਦਿਨ-ਰਾਤ ਉਹਦੇ ਲਈ ਦੁਆਵਾਂ ਕਰਦੇ ਰਹੇ (ਆਇਤ 12)। ਹੈਰੋਦੇਸ ਨੇ ਜੇਲ ਦੇ ਫਾਟਕ ਬੰਦ ਕਰ ਦਿੱਤੇ ਸਨ ਪਰ ਉਹ ਸਵਰਗ ਦੇ ਫਾਟਕ ਬੰਦ ਨਹੀਂ ਕਰ ਸਕਿਆ ਸੀ।

ਪਹਿਲੀ ਵਾਰ ਵਿਚਾਰ ਕਰਨ ਤੇ ਸ਼ਾਇਦ ਇਹ ਗੱਲ ਪ੍ਰਭਾਵਸ਼ਾਲੀ ਨਾ ਲੱਗੇ ਕਿ ਕਲੀਸੀਆ ਮਨ ਲਾ ਕੇ ਲਗਾਤਾਰ ਦੁਆ ਕਰ ਰਹੀ ਸੀ, ਪਰ ਫੇਰ ਵਿਚਾਰ ਕਰੋ। ਦੁਆ ਵਿਚ ਲੱਗੇ ਰਹਿਣ ਲਈ ਕਲੀਸੀਆ ਨੂੰ ਕਈ ਰੁਕਾਵਟਾਂ ਦੂਰ ਕਰਨੀਆਂ ਜ਼ਰੂਰੀ ਸਨ। ਜਿਨ੍ਹਾਂ ਵਿੱਚੋਂ ਨਿਰਾਸਾ ਵੀ ਇਕ ਸੀ। ਤੁਹਾਨੂੰ ਨਹੀਂ ਲਗਦਾ ਕਿ ਕਲੀਸੀਆ ਨੇ ਯਾਕੂਬ ਲਈ ਦੁਆ ਕੀਤੀ ਹੋਵੇਗੀ? ਯਾਕੂਬ ਦਾ ਫੜਿਆ ਜਾਣਾ ਅਤੇ ਕਤਲ ਹੋਣਾ ਭਾਵੇਂ ਕਿੰਨੀ ਵੀ ਛੇਤੀ ਕਿਉਂ ਨਾ ਹੋਇਆ ਹੋਵੇ ਯਕੀਨਨ ਹੀ ਬਹੁਤ ਸਾਰੇ ਲੋਕਾਂ ਨੇ ਉਹਦੇ ਲਈ ਦੁਆ ਕੀਤੀ ਹੋਵੇਗੀ। ਉਨ੍ਹਾਂ ਦੇ ਮਨ ਵਿਚ ਇਹ ਵਿਚਾਰ ਆਉਣਾ ਕੁਦਰਤੀ ਸੀ ਕਿ ‘ਜਦ ਅਸੀਂ ਯਾਕੂਬ ਲਈ ਦੁਆ ਕੀਤੀ ਸੀ ਤਾਂ ਖੁੱਦਾ ਨੇ ਉਹਨੂੰ ਨਹੀਂ ਬਚਾਇਆ ਤਾਂ ਭਲਾ ਪਤਰਸ ਲਈ ਦੁਆ ਕਰਨ ਤੇ ਉਹ ਉਹਨੂੰ ਕਿਉਂ ਬਚਾਵੇਗਾ?’ ਫਿਰ ਦੇਰ ਦੀ ਰੁਕਾਵਟ ਵੀ ਸੀ। ਉਨ੍ਹਾਂ ਨੇ ਪਤਰਸ ਲਈ ਘੱਟੋ ਘੱਟ ਸੱਤ ਦਿਨ ਤਕ ਦਾ ਕੀਤੀ (ਆਇਤ 6), ਪਰ ਕੁਝ ਵੀ ਨਹੀਂ ਹੋਇਆ ਸੀ। ਉਨ੍ਹਾਂ ਲਈ ਦੁਆ ਤੋਂ ਮੂੰਹ ਮੌਡਨਾ ਕਿੰਨਾ ਸੌਖਾ ਹੋਵੇਗਾ! ਐਨਾ ਸਭ ਕਰਨ ਦੇ ਬਾਵਜੂਦ, ਉਤਸਾਹ ਭੰਗ ਹੋਣ ਦੀ ਰੁਕਾਵਟ ਸੀ। ਕਲੀਸੀਆ ਨੂੰ ਇਕ ਦੇ ਬਾਅਦ ਇਕ ਝਟਕਾ ਲੱਗਾ ਸੀ। ਇਕ ਰਸੂਲ ਦੀ ਮੌਤ ਹੋ ਚੁੱਕੀ ਸੀ ਅਤੇ ਦੂਜਾ ਜੇਲ ਵਿਚ ਸੀ। ਛੌਜ ਦੀ ਪੂਰੀ ਤਾਕਤ ਉਨ੍ਹਾਂ ਦੇ ਬਿਲਾਫ਼ ਝੋਕ ਦਿੱਤੀ ਗਈ ਸੀ। ਕੁਝ ਵੀ ਆਪਣੇ ਪੱਖ ਵਿਚ ਨਹੀਂ ਲੱਗ ਰਿਹਾ ਸੀ ਜਿਸ ਕਰਕੇ ਨਿਰਾਸ ਹੋਣਾ ਉਨ੍ਹਾਂ ਲਈ ਸੌਖਾ

ਹੋਵੇਗਾ ... ਪਰ ਉਹ ਦੁਆ ਵਿਚ ਲੱਗੇ ਰਹੇ।

ਕਾਸ਼ ਮੈਨੂੰ ਸਹੀ ਸਹੀ ਪਤਾ ਹੁੰਦਾ ਕਿ ਭਾਈਆਂ ਨੇ ਕੀ ਦੁਆ ਕੀਤੀ ਹੋਵੇਗੀ। ਖੁਦਾ ਨੇ ਇਕ ਵਾਰ ਪਹਿਲਾਂ ਵੀ ਇਸ ਰਸੂਲ ਨੂੰ ਅਚੰਭੇ ਢੰਗ ਨਾਲ ਛੁਡਾਇਆ ਸੀ (5: 19, 20), ਸੋ ਹੋ ਸਕਦਾ ਹੈ ਕਿ ਉਨ੍ਹਾਂ ਨੇ ਦੁਆ ਕੀਤੀ ਹੋਵੇ ਕਿ ਫੇਰ ਉਵੇਂ ਹੀ ਹੋ ਜਾਵੇ। (ਬੇਸ਼ੱਕ ਯਾਕੂਬ ਹੈਰੋਦੇਸ ਦੀ ਜੇਲ ਤੋਂ ਨਹੀਂ ਛੁਟਿਆ ਸੀ, ਜਿਸ ਕਰਕੇ ਉਨ੍ਹਾਂ ਨੂੰ ਕੋਈ ਤਸੱਲੀ ਨਹੀਂ ਮਿਲੀ ਸੀ ਕਿ ਪਤਰਸ ਛੁੱਟ ਹੀ ਆਵੇਗਾ।) ਯਿਸੂ ਦੇ ਮੁਕਦਮੇ ਵੇਲੇ ਪਤਰਸ ਦਾ ਵਿਸ਼ਵਾਸ ਡੇਲ ਗਿਆ ਸੀ, ਇਸ ਲਈ ਹੋ ਸਕਦਾ ਹੈ ਕਿ ਉਨ੍ਹਾਂ ਨੇ ਦੁਆ ਕੀਤੀ ਹੋਵੇ ਕਿ ਜਦ ਉਹਦਾ ਸਿਰ ਕੱਟਣ ਲਈ ਰੱਖਿਆ ਜਾਵੇ ਤਾਂ ਉਹਦਾ ਈਮਾਨ ਨਾ ਢੋਲੇ। (ਦੂਜੇ ਪਾਸੇ, ਪੈਂਟੀਕਾਸਟ ਵਾਲੇ ਦਿਨ ਤੋਂ ਹਣ ਤਕ ਉਸ ਵੇਲੇ ਵੀ ਜਦ ਸ਼ਕਤੀਸ਼ਾਲੀ ਸਭਾ ਨੇ ਪਤਰਸ ਨੂੰ ਧਮਕਾਇਆ ਸੀ ਤਾਂ ਉਹ ਡੋਲਿਆ ਨਹੀਂ ਸੀ। ਇਸ ਲਈ ਉਹਦੇ ਪਿੱਛੇ ਹਟਣ ਦਾ ਸਵਾਲ ਹੀ ਨਹੀਂ ਸੀ।) ਇਹ ਵੀ ਹੋ ਸਕਦਾ ਹੈ ਕਿ ਦੁਆ ਕਰਨ ਵਾਲਿਆਂ ਨੇ ਵੱਖੋਂ ਵੱਖ ਦੁਆ ਕੀਤੀ ਹੋਵੇ। ਹੋ ਸਕਦਾ ਹੈ ਕਿ ਕਈਆਂ ਨੂੰ ਪਤਾ ਹੀ ਨਾ ਹੋਵੇ ਕਿ ਕਾਹਦੇ ਲਈ ਦੁਆ ਕਰਨੀ ਹੈ (ਰੋਮੀਆਂ 8: 26)। ਇਸ ਕਰਕੇ ਉਨ੍ਹਾਂ ਨੇ ਸਭ ਕੁਝ ਖੁਦਾ ਦੇ ਹੱਥ ਵਿਚ ਛੱਡ ਦਿੱਤਾ ਸੀ। ਉਨ੍ਹਾਂ ਦੀ ਦੁਆ ਜੋ ਵੀ ਹੋਵੇ, ਪਰ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਇੱਕੋ ਇੱਕ ਆਸ ਖੁਦਾ ਹੀ ਹੈ।

ਉਨ੍ਹਾਂ ਦੀਆਂ ਦੁਆਵਾਂ ਦੇ ਜਵਾਬ ਅਤੇ ਪਤਰਸ ਦੇ ਛੁੱਟਣ ਬਾਰੇ ਵੇਖਣ ਤੋਂ ਪਹਿਲਾਂ ਆਓ ਆਪਣਾ ਧਿਆਨ ਇਕ ਪਲ ਦੇ ਲਈ ਜੇਲ੍ਹ ਦੇ ਅੰਦਰ ਲੈ ਜਾਈਏ। ਆਇਤ 6 ਸ਼ੁਰੂ ਹੁੰਦੀ ਹੈ, ‘‘ਜਾਂ ਹੈਰੋਦੇਸ ਉਹ ਨੂੰ ਬਾਹਰ ਲਿਆਉਣ ਨੂੰ ਤਿਆਰ ਸੀ ਉਸ ਰਾਤ ਪਤਰਸ ਦੋ ਸੰਗਲਾਂ ਨਾਲ ਜਕੜਿਆ ਹੋਇਆ ਦੋ ਸਿਪਾਹੀਆਂ ਦੇ ਵਿਚਕਾਰ ਸੁੱਤਾ ਪਿਆ ਸੀ।’’ ਉਸ ਹਲਾਤ ਤੇ ਵਿਚਾਰ ਕਰੋ। ਜਿਸ ਵਿਚ ਪਤਰਸ ਸੌਂ ਰਿਹਾ ਸੀ। ਪਹਿਲੀ ਗੱਲ, ਇਹ ਉਹਦੇ ਕਤਲ ਹੋਣ ਤੋਂ ਪਹਿਲਾਂ ਦੀ ਰਾਤ ਸੀ। ਲੂਕਾ ਨੇ ਇਸ ਉੱਤੇ ਜ਼ੋਰ ਦੇ ਕੇ ਕਿਹਾ ਕਿ ‘‘ਜਦ ਹੈਰੋਦੇਸ ਉਹਨੂੰ ਬਾਹਰ ਲਿਆਉਣ ਨੂੰ ਤਿਆਰ ਸੀ, ਉਸ ਰਾਤ ਪਤਰਸ ... ਸੁੱਤਾ ਪਿਆ ਸੀ।’’ ਮੇਰੇ ਜਿਸਮ ਤੋਂ ਮੇਰੇ ਸਿਰ ਨੂੰ ਵੱਖ ਕਰਨ ਤੋਂ ਇਕ ਰਾਤ ਪਹਿਲਾਂ ਭਲਾ ਮੈਂ ਸੌਂ ਰਿਹਾ ਹੋਵਾਂਗਾ ? ਪਰ ਪਤਰਸ ਦੇ ਸਿਪਾਹੀਆਂ ਦੇ ਵਿਚਕਾਰ ਜੰਜ਼ੀਰਾਂ ਨਾਲ ਜਕੜਿਆ ਹੋਣ ਕਰਕੇ ਬੜੀ ਮੁਸ਼ਕਲ ਨਾਲ ਹਿੱਲ ਭਲ ਸਕਦਾ ਸੀ। ਜੇਲ੍ਹ ਦੇ ਠੰਡੇ ਸੀਤ, ਸਖਤ ਫਰਸ਼ ਤੇ ਸੌਂ ਰਿਹਾ ਸੀ। ਫਿਰ ਵੀ ਧਿਆਨ ਦਿਓ ਕਿ ਹਲਾਤ ਅਜਿਹੇ ਸਨ ਕਿ ਨੀਂਦ ਆਉਣੀ ਅੱਖੀ ਸੀ, ਪਰ ਪਤਰਸ ਸੌਂ ਰਿਹਾ ਸੀ। ਅਸਲ 'ਚ ਉਹ ਅਨੀ ਗੂੜੀ ਨੀਂਦ ਵਿਚ ਸੀ ਕਿ ਖੁਦਾ ਦੇ ਛੁਰਿਸਤੇ ਨੂੰ ਉਹਨੂੰ ਜਗਾਉਣ ਵਿਚ ਬੋੜੀ ਦਿੱਕਤ ਆਈ!

ਪਤਰਸ ਨੂੰ ਨੀਂਦ ਕਿਵੇਂ ਆ ਗਈ ? ਇਸ ਲਈ ਕਿਉਂਕਿ ਉਹਦਾ ਭਰੋਸਾ ਖੁਦਾ ਉੱਤੇ ਸੀ।<sup>17</sup> ਜਾਹਿਰ ਹੈ ਕਿ ਉਹਦਾ ਵਿਸ਼ਵਾਸ ਕਿ ਜੋ ਵੀ ਹੋਵੇਗਾ ਉਹ ਖੁਦਾ ਦੀ ਵਡਿਆਈ ਲਈ ਹੋਵੇਗਾ, ਅਤੇ ਇਹੀ ਉਹਦੀ ਨੀਂਦ ਦਾ ਕਾਰਣ ਸੀ। ਇਸ ਲਈ ਜਦ ਉਸਨੂੰ ਫੜ ਕੇ ਰੱਖਣ ਵਾਲਿਆਂ ਨੇ ਕਿਹਾ ਕਿ ਸੌਂ ਜਾਂਦੇ ਹਾਂ ਤਾਂ ਉਹ ਉਨ੍ਹਾਂ ਦੇ ਵਿਚਕਾਰ ਠੰਡੇ ਫਰਸ਼ ਤੇ ਦੁਆ ਕਰਦਾ ਸੌਂ ਗਿਆ। ਜਿਦਗੀ ਵਿਚ ਕੋਈ ਮੁਸ਼ਕਿਲ ਆ ਜਾਣ ਤੇ ਜਦ ਸਾਡੀ ਨੀਂਦ ਉੱਡ ਜਾਂਦੀ ਹੈ ਤਾਂ ਅਕਸਰ ਨੀਂਦ ਆਉਣ ਲਈ ਸਭ ਤੋਂ ਵਧੀਆ ਮਦਦਗਾਰ ਖੁਦਾ ਉੱਤੇ ਭਰੋਸਾ ਰੱਖਣਾ ਹੈ। ਜਥੂਰ ਲਿਖਣ ਵਾਲੇ ਨੇ ਲਿਖਿਆ ਹੈ, ‘‘ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਵਾਂਗਾ, ਕਿਉਂ ਜੋ ਹੋ ਯਹੋਵਾਹ, ਨੂੰ ਹੀ ਸੈਨੂੰ ਅਸਲ ਵਿਚ ਵਸਾਉਂਦਾ ਹੈੰ’’ (ਜਥੂਰਾਂ ਦੀ ਪੋਖੀ 4: 8)। ਜੇਲ੍ਹ ਦੇ

ਅੰਦਰ ਪਤਰਸ ਅਤੇ ਬਾਹਰ ਕਲੀਸੀਆ ਦੀ ਦੁਆ ਅਤੇ ਧੀਰਜ ਮਸੀਹੀ ਲੋਕਾਂ ਦੀ ਖੂਬੀ ਸੀ।

### **ਸ਼ਕਤੀ ਅਤੇ ਵਿਕਾਸ (12:6-17, 24)**

ਭਾਵੇਂ ਸਾਨੂੰ ਉਹ ਨਾ ਮਿਲੇ ਜਿਹਦੇ ਲਈ ਅਸੀਂ ਦੁਆ ਕੀਤੀ ਸੀ, ਪਰ ਜਵਾਬ ਨਾ ਮਿਲਣ ਵਾਲੀ ਦੁਆ ਅਤੇ ਧੀਰਜ ਦਾ ਇਨਾਮ ਖੁਦਾ ਤੋਂ ਹਮੇਸ਼ਾ ਮਿਲਦਾ ਹੈ। ਅਗਲੀਆਂ ਕੁਝ ਆਇਤਾਂ ਦੁਆ ਦੀ ਸ਼ਕਤੀ ਦੀ ਨਾਟਕੀ ਕਹਾਣੀ ਦੱਸਦੀਆਂ ਹਨ:

ਜਾਂ ਹੈਰੋਦੇਸ ਉਹ ਨੂੰ ਬਾਹਰ ਲਿਆਉਣ ਨੂੰ ਤਿਆਰ ਸੀ ਉਸ ਰਾਤ ਪਤਰਸ ਦੋਹੁੰ ਸੰਗਲਾਂ ਨਾਲ ਜਕੜਿਆ ਹੋਇਆ ਦੋ ਸਿਪਾਹੀਆਂ ਦੇ ਵਿਚਕਾਰ ਸੁੱਤਾ ਪਿਆ ਸੀ ਅਰ ਪਹਿਰੇ ਵਾਲੇ ਕੈਦਖਾਨੇ ਦੇ ਫਾਟਕ ਤੇ ਪਹਿਰਾ ਦੇ ਰਹੇ ਸਨ। ਤਾਂ ਵੇਖੋ, ਪ੍ਰਭੂ ਦਾ ਇਕ ਦੂਤ ਆਣ ਖਲੋਤਾ ਅਤੇ ਉਸ ਕੋਠੜੀ ਵਿਚ ਚਾਨਣ ਚਮਕਿਆ ਅਤੇ ਉਸ ਨੇ ਪਤਰਸ ਦੀ ਵੱਖੀ ਤੇ ਹੱਥ ਮਾਰਿਆ ਅਤੇ ਉਹ ਨੂੰ ਜਗਾ ਕੇ ਕਿਹਾ ਕਿ ਛੇਤੀ ਉੱਠ ਅਤੇ ਉਹ ਦੇ ਸੰਗਲ ਉਹ ਦੇ ਹੱਥਾਂ ਤੋਂ ਡਿੱਗ ਪਏ (ਆਇਤਾਂ 6, 7)।

ਕਈ ਲੋਕ ਜੋ ਬਾਈਬਲ ਦੇ ਮੌਅਜ਼ਜ਼ਿਆਂ ਵਿਚ ਯਕੀਨ ਨਹੀਂ ਰੱਖਦੇ, ਜੇਲ੍ਹ ਦੀ ਹਨ੍ਹੇਰੀ ਕੋਠਰੀ ਦੀ ਗੱਲ ਨੂੰ ‘‘ਝੂਠਾ ਸਾਬਤ ਕਰਨ’’ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਮੁਤਾਬਕ, ‘‘ਦੂਤ’ ਸ਼ਬਦ ਦਾ ਅਰਥ ਸਿਰਫ ‘‘ਦੂਤ’’ ਹੈ ਅਤੇ ਇਹ ਕੋਈ ਮਨੁੱਖੀ ਦੂਤ ਹੋ ਸਕਦਾ ਹੈ। ਹੋ ਸਕਦਾ ਹੈ ਮਸੀਹੀ ਲੋਕਾਂ ਨੇ ਕਿਸੇ ਪਹਿਰੇਦਾਰ ਨੂੰ ਰਿਸਵਤ ਦਿੱਤੀ ਹੋਵੇ ਜੋ ਪਤਰਸ ਨੂੰ ਜੇਲ੍ਹ ਚੋਂ ਕੱਢ ਸਕਦਾ ਸੀ।’’ ਕਿੰਨੀ ਬੇਵਕੂਫੀ ਦੀ ਗੱਲ ਹੈ! ਜਿਹੜੀ ਆਇਤ ਅਸੀਂ ਹੁਣੇ ਪੜ੍ਹੀ ਹੈ ਉਸ ਨੂੰ ਫੇਰ ਤੋਂ ਵੇਖੋ। ਜਦ ਦੂਤ ਪਹੁੰਚਿਆ ਤਾਂ ਉਹਨੇ ਸਭ ਤੋਂ ਪਹਿਲਾਂ ਜਿਹੜਾ ਕੰਮ ਕੀਤਾ ਉਹ ਉਸ ਕੋਠਰੀ ਵਿਚ ਰੱਸ਼ਨੀ ਕਰਨਾ ਸੀ। ਭਲਾ ਕਿਸੇ ਆਦਮੀ ਨੂੰ ਚੁਪਕੇ ਨਾਲ ਜੇਲ੍ਹ ਚੋਂ ਕੱਢਣ ਦਾ ਅਜਿਹਾ ਕੋਈ ਢੰਗ ਹੈ? ਕਹਾਣੀ ਨੂੰ ਜਾਰੀ ਰੱਖਦਿਆਂ, ਅਸੀਂ ਵੇਖਾਂਗੇ ਕਿ ਇਹ ਚਲਾਕ ਮਸੀਹੀ ਲੋਕਾਂ ਵੱਲੋਂ ਜੇਲ੍ਹ ਤੋੜਨ ਦੀ ਯੋਜਨਾ ਨਹੀਂ ਸੀ। ਇਹ ਸੱਚ ਹੈ ਕਿ ‘‘ਦੂਤ’’ ਸ਼ਬਦ ਦਾ ਅਰਥ ‘‘ਸੁਨੇਹਾ ਲਿਆਉਣ ਵਾਲਾ’’ ਹੀ ਹੈ, ਪਰ ਪਤਰਸ ਸੌ ਫੀਸਦੀ ਸਹੀ ਸੀ ਜਦ ਉਹਨੇ ਕਿਹਾ ਕਿ ‘‘ਪ੍ਰਭੂ ਨੇ ਆਪਣਾ ਦੂਤ ਘੱਲਿਆ ਅਤੇ ਮੈਨੂੰ ਹੈਰੋਦੇਸ ਦੇ ਹੱਥੋਂ ਅਰ ਯਹੂਦੀ ਕੌਮ ਦੀ ਸਾਰੀ ਆਸਾ ਤੋਂ ਛੁਡਾ ਦਿੱਤਾ ਹੈ’’ (ਆਇਤ 11)!<sup>18</sup>

ਕਹਾਣੀ ਵਿਚ ਦੀਨਤਾ ਦੀ ਝਲਕ ਵੇਖੀ ਜਾ ਸਕਦੀ ਹੈ। ਜਦ ਪ੍ਰਭੂ ਦਾ ਦੂਤ ਕੋਠਰੀ ਵਿਚ ਆਇਆ, ਤਾਂ ਉਸ ਨੂੰ ਪਤਰਸ ਨੂੰ ਜਗਾਉਣ ਅਤੇ ਹਿਲਾਉਣ ਵਿਚ ਬੜੀ ਮੁਸ਼ਕਲ ਕਰਨੀ ਪਈ ਸੀ। ਉਹਨੇ ਪਤਰਸ ਦੀ ਪਸਲੀ ਤੇ ਹੱਥ ਮਾਰ ਕੇ ਕਿਹਾ ਸੀ, ‘‘ਛੇਤੀ ਉੱਠ।’’ ਪਤਰਸ ਦੇ ਉੱਠਦੇ ਉੱਠਦੇ ਜੋ ਅਜੇ ਨੀਂਦ ਵਿਚ ਹੀ ਸੀ, ਉਹਦੇ ਹੱਥਾਂ ਦੀਆਂ ਬੋੜੀਆਂ ਖੁੱਲ੍ਹੇ ਕੇ ਫਰਸ਼ ਉੱਤੇ ਡਿੱਗ ਪਈਆਂ ਸਨ (ਆਇਤ 7)। ਫਿਰ ‘‘ਦੂਤ ਨੇ ਉਹ ਨੂੰ ਕਿਹਾ ਕਿ ਲੱਕ ਬੰਨ੍ਹ ਅਤੇ ਆਪਣੀ ਜੁੱਤੀ ਪਾ<sup>19</sup> ਤਾਂ ਉਹ ਨੇ ਏਸੇ ਤਰ੍ਹਾਂ ਕੀਤਾ। ਫੇਰ ਉਸ ਨੇ ਉਹ ਨੂੰ ਆਖਿਆ, ਆਪਣੀ ਚਾਦਰ ਓੜ ਕੇ ਮੇਰੇ ਮਗਰ ਆ ਜਾ’’ (ਆਇਤ 8)। ਮੈਨੂੰ ਉਹ ਦਿਨ ਯਾਦ ਆਉਂਦੇ ਹਨ ਜਦ ਸਾਡੀਆਂ ਕੁੜੀਆਂ ਛੋਟੀਆਂ ਸਨ ਅਤੇ ਅਸੀਂ ਓਹਨਾਂ ਨੂੰ ਵਰਦੀ ਪੁਆਉਣ ਦੀ ਕੋਸ਼ਿਸ਼ ਕਰਦੇ ਹੁੰਦੇ ਸਾਂ ਜਦ ਉਹ ਅਜੇ ਨੀਂਦ ਵਿਚ ਹੀ ਹੁੰਦੀਆਂ ਸਨ: ‘‘ਬਾਂਹ ਇੱਧਰ ਦੀ ਪਾ ... ਨਹੀਂ

ਉਧਰ ਤਾਂ ਸਿਰ ਪਾਈਦਾ ਹੈ ... ਸਿੱਧੀ ਰਹਿ ... ਡਿੱਗੀ ਨਾ ਜਾਹ! ... ਅੱਖਾਂ ਖੋਲ੍ਹੇ, ਹਾਂ, ਮੈਂ  
ਵੀ ਨੀਂਦ ਵਿਚ ਹਾਂ ... ਚੱਲ, ਹੁਣ ਦੂਜੀ ਬਾਂਹ ਕਰ ...।'

ਫਰਿਸ਼ਤੇ ਨੇ ਜੋ ਵੀ ਕਿਹਾ, ਪਤਰਸ ਨੇ ਉਹ ਨੀਂਦ ਵਿਚ ਹੀ ਕੀਤਾ ਅਤੇ ਫਰਿਸ਼ਤੇ ਦੇ  
ਪਿੱਛੇ ਤੁਰ ਪਿਆ, ਪਰ ਆਇਤ 9 ਧਿਆਨ ਦੁਆਉਂਦੀ ਹੈ ਕਿ ‘‘ਉਹ ਨਿੱਕਲ ਕੇ ਉਹ ਦੇ ਪਿੱਛੇ  
ਪਿੱਛੇ ਤੁਰ ਪਿਆ ਅਰ ਨਾ ਜਾਤਾ ਭਈ ਇਹ ਜੋ ਦੂਤ ਵੱਲੋਂ ਹੋ ਰਿਹਾ ਹੈ ਸੋ ਸੱਚ ਹੈ ਸਗੋਂ ਇਹ  
ਸਮਝਿਆ ਜੋ ਮੈਂ ਇਕ ਦਰਸ਼ਣ ਵੇਖ ਰਿਹਾ ਹਾਂ।’’ ਭਲਾ ਤੁਹਾਨੂੰ ਕਦੀ ਐਨਾਂ ਵਧੀਆ ਖਾਬ  
ਆਇਆ ਹੈ ਕਿ ਤੁਹਾਨੂੰ ਜਾਗਣਾ ਹੀ ਨਾ ਪਿਆ ਹੋਵੇ? ਜਦ ਮੈਂ ਅਨਾਜੀ, ਬੇਤਰਤੀਬ ਜਿਹਾ  
ਜਵਾਨ ਹੁੰਦਾ ਸਾਂ, ਤਾਂ ਅਕਸਰ ਖਾਬ ਵੇਖਦਾ ਹੁੰਦਾ ਸਾਂ ਕਿ ਮੈਂ ਇਕ ਥਾਂ ਤੋਂ ਦੂਜੀ ਥਾਂ ਉੱਡ ਕੇ  
ਜਾ ਸਕਦਾ ਹਾਂ।<sup>20</sup> ਅਸਲ 'ਚ ਨੀਂਦ ਖੁੱਲ੍ਹੁਣ ਤੇ ਮੈਨੂੰ ਬੜੀ ਨਿਰਾਸਾ ਹੁੰਦੀ ਸੀ! ਦਿਮਾਗ ਵਿਚ  
ਆਪਣੇ ਕਤਲ ਦੇ ਵਿਚਾਰਾਂ ਵਿਚ ਝੂਲਦਾ ਹੋਇਆ ਪਤਰਸ ਸੌਂ ਗਿਆ ਸੀ। ਹੁਣ ਨੀਂਦ ਵਿਚ  
ਚਲਦਿਆਂ ਉਹ ਪਹਿਰੇਦਾਰਾਂ ਦੇ ਕੋਲੋਂ ਦੀ ਲੰਘ ਗਿਆ ਜਿਨ੍ਹਾਂ ਨੇ ਉਹਨੂੰ ਵੇਖਿਆ ਤਕ ਨਹੀਂ  
ਸੀ। ਇਹ ਸਭ ਖਾਬ ਵਾਂਗ ਹੀ ਸੀ। ਮੈਂ ਕਲਪਨਾ ਕਰਦਾ ਹਾਂ ਕਿ ਉਹ ਸੋਚ ਰਿਹਾ ਹੋਵੇਗਾ ਕਿ  
ਇਹ ਮੇਰੇ ਸਭ ਤੋਂ ਖੂਬਸੂਰਤ ਖਾਬਾਂ ਵਿੱਚੋਂ ਇਕ ਹੈ! ਕਾਸ਼ ਮੇਰੀ ਨੀਂਦ ਖੁੱਲ੍ਹੇ ਹੀ ਨਾ।’’

ਪਤਰਸ ਅਤੇ ਫਰਿਸ਼ਤਾ ਇਕ ਫਾਟਕ ਤੋਂ ਹੁੰਦੇ ਹੋਏ ਦੂਜੇ ਫਾਟਕ ਦੇ ਵਿੱਚੋਂ ਦੀ ਨਿਕਲੇ।  
‘‘ਤਦ ਓਹ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਦੀ ਨਿੱਕਲ ਕੇ ਲੋਹੇ ਦੇ ਫਾਟਕ ਤੀਕ ਆਏ  
ਜਿਹੜਾ ਸਹਿਰ ਵਿਚ ਪੁਚਾਉਂਦਾ ਹੈ।’’ (ਆਇਤ 10ਓ)। ਇਹ ਲੋਹੇ ਦਾ ਫਾਟਕ ਬਹੁਤ ਵੱਡਾ  
ਸੀ ਜਿਸ ਨੂੰ ਪੋਲਣ ਲਈ ਬਹੁਤ ਸਾਰੇ ਤਾਕਤਵਰ ਬੰਦਿਆਂ ਦੀ ਲੋੜ ਹੁੰਦੀ ਸੀ।<sup>21</sup> ਜਦ ਪਤਰਸ  
ਅਤੇ ਫਰਿਸ਼ਤਾ ਫਾਟਕ ਦੇ ਕੋਲ ਪਹੁੰਚੇ ਤਾਂ ‘‘ਉਹ ਆਪ ਤੋਂ ਆਪ ਉਨ੍ਹਾਂ ਲਈ ਖੁੱਲ੍ਹੁ ਗਿਆ’’  
(ਆਇਤ 10ਅ)। ਯੂਨਾਨੀ ਸ਼ਬਦ ਜਿਸ ਦਾ ਅਨੁਵਾਦ ‘‘ਆਪ ਤੋਂ ਆਪ’’ ਹੋਇਆ ਹੈ, ਉਹੀ  
ਹੈ ਜਿਸ ਤੋਂ ਸਾਂਨੂੰ ‘‘ਆਪਣੇ ਆਪ’’ ਸ਼ਬਦ ਮਿਲਿਆ ਹੈ। ਬਿਨਾਂ ਰੌਲਾ ਪਾਏ ਆਪਣੇ ਆਪ  
ਐਨਾ ਵੱਡਾ ਫਾਟਕ ਉਨ੍ਹਾਂ ਅੱਗੇ ਖੁੱਲ੍ਹੁ ਗਿਆ ਸੀ।

ਪਤਰਸ ਦੇ ਛੁਟਕਾਰੇ ਵਿਚ ਮੈਂ ਘੱਟੋ ਘੱਟ ਸੱਤ ਸਪਸ਼ਟ ਮੋਅਜ਼ਜ਼ੇ ਗਿਣਦਾ ਹਾਂ:  
(1) ਫਰਿਸ਼ਤਾ ਜਾਹਿਰ ਹੋਇਆ, (2) ਕੋਠਰੀ ਵਿਚ ਰੌਸ਼ਨੀ ਚਮਕੀ, (3) ਬੇੜੀਆਂ ਖੁੱਲ੍ਹੁ  
ਗਈਆਂ, (4) ਜਿਨ੍ਹਾਂ ਦੇ ਨਾਲ ਪਤਰਸ ਬੱਧਾ ਹੋਇਆ ਸੀ, ਉਹ ਨਹੀਂ ਜਾਗੇ, (5) ਉਹ ਇਕ  
ਪਹਿਰੇਦਾਰ ਦੇ ਕੋਲੋਂ ਦੀ ਲੰਘ ਗਏ ਪਰ ਉਹਨੂੰ ਪਤਾ ਨਾ ਲੱਗਿਆ, (6) ਉਹ ਦੂਜੇ ਪਹਿਰੇਦਾਰ  
ਦੇ ਕੋਲੋਂ ਦੀ ਲੰਘ ਗਏ ਪਰ ਉਹਨੂੰ ਵੀ ਪਤਾ ਨਾ ਲੱਗਿਆ, (7) ਬਾਹਰ ਵਾਲਾ ਫਾਟਕ ਆਪਣੇ  
ਆਪ ਖੁੱਲ੍ਹੁ ਗਿਆ। ਸ਼ਾਇਦ ਇਨ੍ਹਾਂ ਸੱਤ ਮੋਅਜ਼ਜ਼ਾਂ ਵਿਚ ਦੂਜੇ ਫਾਟਕ ਦਾ ਖੁੱਲ੍ਹਣਾ ਅਤੇ ਜੇਲ੍ਹ  
ਦੀ ਆਮ ਕਿਲ੍ਹੇਬੰਦੀ ਕੋਲੋਂ ਦੀ ਲੰਘਣਾ ਜੋੜੇ ਜਾ ਸਕਦੇ ਹਨ। ਗਿਣਤੀ ਦੀ ਅਹਿਮੀਅਤ ਨਹੀਂ  
ਹੈ। ਅਹਿਮੀਅਤ ਇਸ ਗੱਲ ਦੀ ਹੈ ਕਿ ਖੁਦਾ ਨੇ ਆਪਣੇ ਲੋਕਾਂ ਦੀ ਸੁਣੀ ਅਤੇ ਉਹਦਾ ਜਵਾਬ  
ਇਸ ਤਰੀਕੇ ਨਾਲ ਦਿੱਤਾ ਕਿ ਜਿਹੜੀ ਉਹ ਕਲਪਨਾ ਵੀ ਨਹੀਂ ਕਰ ਸਕਦੇ ਸਨ।

ਬਾਹਰ ਵਾਲਾ ਫਾਟਕ ਖੁੱਲ੍ਹੁਣ ਤੇ ਪਤਰਸ ਅਤੇ ਫਰਿਸ਼ਤਾ ਉੱਥੋਂ ਦੀ ਗਈ<sup>22</sup> ‘‘ਅਤੇ ਓਹ  
ਨਿੱਕਲ ਕੇ ਇਕ ਗਲੀ ਦੇ ਰਾਹ ਤੁਰ ਪਏ’’ (ਆਇਤ 10ਈ)। ਉਹ ਕੁਝ ਅੱਗੇ ਗਏ ਸਨ ਕਿ  
ਅਚਾਨਕ ‘‘ਦੂਤ ਉਹ ਦੇ ਕੋਲੋਂ ਚਲਿਆ ਗਿਆ’’ (ਆਇਤ 10ਸ)। ਪਤਰਸ ਦੰਗ ਖੜਾ  
ਰਿਹਾ। ਫਿਰ ਸਾਮ ਦੀ ਠੰਡੀ ਹਵਾ ਦਾ ਬੁੱਲਾ ਮੂੰਹ ਨੂੰ ਲੱਗਾ। ਉਹਨੂੰ ਪਤਾ ਲੱਗਾ ਕਿ ਉਹਦੇ  
ਆਲੇ ਦੁਆਲੇ ਘਰ ਹਨ ਅਤੇ ਅਸਮਾਨ ਤਾਰਿਆਂ ਨਾਲ ਭਰਿਆ ਪਿਆ ਹੈ। ‘‘ਤਦ ਪਤਰਸ

ਨੇ ਸੋਝੀ ਵਿਚ ਆਣ ਕੇ ਕਿਹਾ ਕਿ ਹੁਣ ਮੈਂ ਠੀਕ ਜਾਣਿਆ ਭਈ ਪ੍ਰਭੂ ਨੇ ਆਪਣਾ ਦੂਤ ਘੱਲਿਆ ਅਤੇ ਮੈਨੂੰ ਹੈਰੋਦੇਸ ਦੇ ਹੱਥੋਂ ਅਰ ਯਹੁਦੀ ਕੌਮ ਦੀ ਸਾਰੀ ਆਸਾ ਤੋਂ ਛੁਡਾ ਦਿੱਤਾ ਹੈ’’ (ਆਇਤ 11)।

ਫ਼ਰਿਸ਼ਤੇ ਨੇ ਉਹਨੂੰ ਇੱਥੇ ਲਿਆ ਕੇ ਕਿਉਂ ‘ਛੱਡ ਦਿੱਤਾ? ਕਿਉਂਕਿ ਖੁਦਾ ਸਾਡੇ ਲਈ ਉਹ ਕੰਮ ਨਹੀਂ ਕਰਦਾ ਜੋ ਅਸੀਂ ਆਪ ਕਰ ਸਕਦੇ ਹਾਂ। ਪਤਰਸ ਲਈ ਹੁਣ ਆਪ ਕੁਝ ਕਰਨਾ ਜ਼ਰੂਰੀ ਸੀ। ਉਹਨੇ ਇਕ ਯੋਜਨਾ ਬਣਾਉਣਾ ਦਾ ਫੈਸਲਾ ਕੀਤਾ। ਪਹਿਲਾਂ ਉਹ ਭਾਈਆਂ ਨੂੰ ਜਾ ਕੇ ਦੱਸੇਗਾ ਕਿ ਉਹ ਅਜਾਦ ਹੋ ਚੁਕਾ ਹੈ ਅਤੇ ਫਿਰ ਲੁਕਣ ਦੀ ਥਾਂ ਲੱਭੇਗਾ।<sup>23</sup>

‘ਫੇਰ ਸੋਚ ਕੇ (ਕਿ ਉਹਨੂੰ ਸੱਚਮੁੱਚ ਖੁਦਾ ਨੇ ਛੁਡਾਇਆ ਸੀ) ਯੂਹੰਨਾ ਜੋ ਮਰਕੁਸ ਕਹਾਉਂਦਾ ਹੈ ਉਹ ਦੀ ਮਾਤਾ ਮਰੀਅਮ ਦੇ ਘਰ<sup>24</sup> ਆਇਆ’’<sup>25</sup> (ਆਇਤ 12ਓ)। ਪਤਰਸ ਨੇ ਉਸ ਘਰ ਵਿਚ ਬਹੁਤ ਵਕਤ ਗੁਜ਼ਾਰਿਆ ਸੀ<sup>26</sup> ਅਤੇ ਉਹਨੂੰ ਯਕੀਨ ਸੀ ਕਿ ਉੱਥੇ ਉਹਦੇ ਸਾਥੀ ਮਸੀਹੀ ਮਿਲ ਹੀ ਜਾਣਗੇ ਭਾਵੇਂ ਅੱਧੀ ਰਾਤ ਕਿਉਂ ਨਾ ਹੋ ਜਾਵੇ (ਅਤੇ ਉਹ ਸਹੀ ਸੀ, ਕਿਉਂਕਿ ਉਸ ਘਰ ਵਿਚ ‘ਬਹੁਤ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ’) [ਆਇਤ 12ਅ]। ਯੂਹੰਨਾ ਮਰਕੁਸ ਨਾਂ ਦੇ ਇਕ ਜਵਾਨ ਦੇ ਅਚਾਨਕ ਪਰਿਚੈ ਤੇ ਧਿਆਨ ਦਿਓ ਜੋ ਰਸੂਲਾਂ ਦੇ ਕੰਮ ਦੇ ਬਾਅਦ ਦੇ ਅਧਿਆਇਆਂ ਵਿਚ ਮੁੱਖ ਪਾਤਰ ਹੋਵੇਗਾ। ਯੂਹੰਨਾ ਮਰਕੁਸ ਜਾਹਿਰ ਤੌਰ ਤੇ ਪਤਰਸ ਰਾਹੀਂ ਮਸੀਹੀ ਬਣਿਆ ਸੀ, ਕਿਉਂਕਿ ਪਤਰਸ ਨੇ ਬਾਅਦ ਵਿਚ ਉਸ ਨੂੰ ਆਪਣਾ ਰੂਹਾਨੀ ‘‘ਪੁੱਤਰ’’ ਕਿਹਾ ਹੈ (1 ਪਤਰਸ 5: 13)।

ਯਹੁਸ਼ਲਮ ਦੀਆਂ ਹਨੇਰੀਆਂ ਗਲੀਆਂ ਵਿੱਚੋਂ ਜਾਂਦਿਆਂ ਪਤਰਸ ਨੂੰ ਅਜੇ ਵੀ ਖਤਰਾ ਸੀ। ਅਖੀਰ ਵਿਚ ਉਹ ਮਰੀਅਮ ਦੇ ਘਰ ਪੁੱਜਿਆ। ‘ਜਾਂ ਉਹ ਨੇ ਡਿਊੜੀ ਦਾ ਬੂਹਾ ਖੜਕਾਇਆ’’<sup>27</sup> ਤਾਂ ਇਕ ਟਹਿਲਣ<sup>28</sup> ਰੋਦੇ<sup>29</sup> ਨਾਮੇ ਸੁਣਨ ਆਈ’’ (ਆਇਤ 13)। ਹੈਰੋਦੇਸ ਕਲੀਸੀਆ ਦੇ ਲੋਕਾਂ ਨੂੰ ‘‘ਦੁੱਖ ਦੇਣ ਲਈ’’ (ਆਇਤ 1ਓ) ਉਨ੍ਹਾਂ ਉੱਤੇ ਹੱਥ ਪਾ ਰਿਹਾ ਸੀ, ਇਸ ਲਈ ਅੱਧੀ ਰਾਤ ਨੂੰ ਦਰਵਾਜ਼ਾ ਖੜਕਾਉਣ ਦਾ ਮਤਲਬ ਹੋ ਸਕਦਾ ਸੀ ਕਿ ਰੋਮੀ ਸਿਪਾਹੀ ਉਨ੍ਹਾਂ ਲੋਕਾਂ ਨੂੰ ਗ੍ਰਿਹਣਾਰ ਕਰਨ ਆਏ ਹੋਣਗੇ ਜੋ ਅੰਦਰ ਸਨ। ਰੋਦੇ ਨੇ ਖਿੜਕੀ ਵਿੱਚੋਂ ਦੀ ਘੁਸਰ ਮੁਸਰ ਕਰਦਿਆਂ ‘‘ਕੌਣ ਹੈ?’’ ਮੈਂ ਪਤਰਸ ਦੇ ਕਾਹਲੀ ਨਾਲ ਦਿੱਤੇ ਜਵਾਬ ਦੀ ਕਲਪਨਾ ਕਰ ਸਕਦਾ ਹਾਂ: ‘‘ਮੈਂ ਹਾਂ, ਪਤਰਸ! ਛੇਤੀ ਕਰ! ਮੈਨੂੰ ਅੰਦਰ ਆਉਣ ਦੇ!’’

ਲੂਕਾ ਦਾ ਵੇਰਵਾ ਫੇਰ ਮਨੋਦਸ਼ਾ ਨਾਲ ਭਰਿਆ ਹੈ ਜਦ ਉਹਨੇ ਵਿਖਾਇਆ ਕਿ ਪਹਿਲੇ ਮਸੀਹੀ ਵੀ ਸਾਡੇ ਵਰਗੇ ਹੀ ਇਨਸਾਨ ਸਨ। ‘ਅਤੇ ਪਤਰਸ ਦਾ ਬੋਲ ਪਛਾਣ ਕੇ ਖੁਸ਼ੀ ਦੇ ਮਾਰੇ<sup>30</sup> ਬੂਹਾ ਨਾ ਖੋਲਿਆ’’ (ਆਇਤ 14ਓ)। ਰਸੂਲ ਨੂੰ ਬਾਹਰ ਖੜਾ ਛੱਡ ਕੇ ਉਹਨੇ ‘‘ਅੰਦਰ ਨੂੰ ਦੌੜ ਕੇ ਖਬਰ ਦਿੱਤੀ ਜੋ ਡਿਊੜੀ ਦੇ ਅੱਗੇ ਪਤਰਸ ਖੜਾ ਹੈ’’ (ਆਇਤ 14ਅ)। ਪਤਰਸ ਲਈ ਪ੍ਰਾਰਥਨਾ ਸਭਾ ਵਿਚ ਜਾਣ ਨਾਲੋਂ ਜੇਲ੍ਹ ਚੌਂ ਨਿੱਕਲਣਾ ਸੌਖਾ ਸੀ!

ਮਰੀਅਮ ਦੇ ਘਰ ਬੈਠੇ ਲੋਕਾਂ ਨੇ ਇਸ ਖਬਰ ਤੇ ਕਿ ਖੁਦਾ ਨੇ ਉਨ੍ਹਾਂ ਦੀਆਂ ਦੁਆਵਾਂ ਦਾ ਜਵਾਬ ਦੇ ਦਿੱਤਾ ਹੈ ਕੀ ਪ੍ਰਤੀਕ੍ਰਿਆ ਵਿਖਾਈ ਹੋਵੇਗੀ? ਮੈਂ ਸ਼ੁਰੂ ਵਿਚ ਸੁਝਾਅ ਦਿੱਤਾ ਸੀ ਕਿ ਅਸੀਂ ਪੂਰਾ ਨਹੀਂ ਜਾਣਦੇ ਕਿ ਉਨ੍ਹਾਂ ਨੇ ਕੀ ਦੁਆ ਕੀਤੀ ਹੋਵੇਗੀ। ਜੇ ਉਨ੍ਹਾਂ ਨੇ ਪਤਰਸ ਦੇ ਛੁਟਕਾਰੇ ਦੇ ਇਲਾਵਾ ਕੋਈ ਹੋਰ ਦੁਆ ਕੀਤੀ ਸੀ, ਤਾਂ ਖੁਦਾ ਨੇ ਉਨ੍ਹਾਂ ਦੀਆਂ ਦੁਆਵਾਂ ਦਾ ਜਵਾਬ ਉਨ੍ਹਾਂ ਨੂੰ ਉਹ ਚੀਜ਼ ਦੇ ਕੇ ਦਿੱਤਾ ਜੋ ਉਸ ਨਾਲੋਂ ਚੰਗੀ ਸੀ ਜਿਹਦੇ ਲਈ ਉਹ ਦੁਆ ਕਰ ਰਹੇ ਸਨ। ਕੋਈ ਇਸ ਨੂੰ ਭਾਵੇਂ ਕਿਵੇਂ ਵੀ ਸਮਝੇ, ਪਰ ਖੁਦਾ ਨੇ ਉਨ੍ਹਾਂ ਦੀਆਂ ਦੁਆਵਾਂ ਦਾ

ਜਵਾਬ ਅਜੀਬ ਢੰਗ ਨਾਲ ਦਿੱਤਾ ਸੀ! ਆਇਤ 15 ਉਨ੍ਹਾਂ ਦੀ ਪ੍ਰਤੀਕ੍ਰਿਆ ਬਾਰੇ ਦੱਸਦੀ ਹੈ, ‘ਉਨ੍ਹਾਂ ਉਸ ਨੂੰ ਆਖਿਆ, ਤੂੰ ਤਾਂ ਕਮਲੀ ਹੈਂ! ’ ਮੈਂ ਅਕਸਰ (ਮਜ਼ਾਕ ਵਿਚ) ਕਹਿੰਦਾ ਹਾਂ ਕਿ ਜੇ ਮੇਰੇ ਕੋਲ ਇਹ ਜਾਣਨ ਦਾ ਕੋਈ ਹੋਰ ਤਰੀਕਾ ਨਾ ਹੁੰਦਾ ਕਿ ਇਹ ਮੇਰੇ ਭਾਈ ਸਨ ਤਾਂ ਇਸ ਮੌਕੇ 'ਤੇ ਉਨ੍ਹਾਂ ਦੀ ਪ੍ਰਤੀਕ੍ਰਿਆ ਤੋਂ' ਮੈਂ ਇਹ ਮੰਨ ਲੈਂਦਾ ਕਿ ਉਹ ਸਨ, ਕਿਉਂਕਿ ਉਨ੍ਹਾਂ ਨੇ ਖੁਦਾ ਕੋਲੋਂ ਦੁਆ ਕੀਤੀ ਅਤੇ ਜਦ ਖੁਦਾ ਨੇ ਉਨ੍ਹਾਂ ਦੀਆਂ ਦੁਆਵਾਂ ਦਾ ਜਵਾਬ ਦਿੱਤਾ ਤਾਂ ਉਹ ਹੈਰਾਨ ਰਹਿ ਗਏ ਸਨ!

ਉਨ੍ਹਾਂ ਦੀ ਪ੍ਰਤੀਕ੍ਰਿਆ (ਅਤੇ ਬਹੁਤ ਵਾਰ ਸਾਡੀ ਵੀ) ਮੈਨੂੰ ਇਕ ਪੁਰਾਣੀ ਕਹਾਣੀ ਯਾਦ ਦੁਆ ਦਿੰਦੀ ਹੈ। ਇਕ ਆਦਮੀ ਨੇ ਕਿਸੇ ਛੋਟੇ ਸ਼ਹਿਰ ਵਿਚ ਸ਼ਰਾਬ ਦਾ ਅਹਾਤਾ ਖੋਲ੍ਹਣ ਦੀ ਇਜਾਜ਼ਤ ਲੈ ਲਈ। ਉੱਥੋਂ ਦੀ ਕਲੀਸੀਆ ਦੇ ਲੋਕ ਸ਼ਰਾਬ ਦੇ ਅਹਾਤੇ ਦੇ ਬਿਲਕੁਲ ਬਿਲਾਫ਼ ਸਨ, ਸੋ ਉਹ ਦੁਆਵਾਂ ਕਰਨ ਲੱਗੇ ਕਿ ਖੁਦਾ ਉਸ ਵਿਚ ਦਖਲ ਦੇਵੇ। ਸ਼ਰਾਬ ਦੇ ਅਹਾਤੇ ਦੇ ਖੁੱਲ੍ਹਣ ਲਈ ਨਿਰਧਾਰਤ ਸਮੇਂ 'ਤੋਂ' ਕੁਝ ਦਿਨ ਪਹਿਲਾਂ ਉਸ ਇਮਾਰਤ ਉੱਤੇ ਬਿਜਲੀ ਡਿੱਗੀ ਅਤੇ ਉਹ ਸੜ ਕੇ ਸੁਆਹ ਹੋ ਗਈ। ਕਲੀਸੀਆ ਦੇ ਲੋਕ ਖੁਸ਼ ਤਾਂ ਸਨ ਪਰ ਅਦਾਲਤ ਵੱਲੋਂ ਸੰਮਣ ਮਿਲਣ ਤੇ ਹੈਰਾਨ ਰਹਿ ਗਏ ਕਿ ਸ਼ਰਾਬ ਦੇ ਅਹਾਤੇ ਦੇ ਮਾਲਕ ਨੇ ਉਨ੍ਹਾਂ ਉੱਤੇ ਮੁਕਦਮਾ ਠੋਕ ਦਿੱਤਾ ਸੀ। ਉਹਨੇ ਦਾਅਵਾ ਕੀਤਾ ਸੀ ਕਿ ਉਸ ਇਮਾਰਤ ਦੇ ਸੜਨ ਲਈ ਉਨ੍ਹਾਂ ਦੀਆਂ ਦੁਆਵਾਂ ਜ਼ਿੰਮੇਵਾਰ ਹਨ। ਉਨ੍ਹਾਂ ਨੇ ਇਸ ਇਲਜ਼ਾਮ ਨੂੰ ਠੁਕਰਾ ਦਿੱਤਾ। ਸੁਰੂਆਤੀ ਸੁਣਵਾਈ ਦੇ ਅਖੀਰ ਵਿਚ ਜੱਜ ਰਾਈਲੀ ਨੇ ਟਿੱਪਣੀ ਕੀਤੀ, ‘ਪਤਾ ਨਹੀਂ ਮੇਰਾ ਫੈਸਲਾ ਕੀ ਹੋਵੇਗਾ, ਪਰ ਮੈਨੂੰ ਲਗਦਾ ਹੈ ਕਿ ਸ਼ਰਾਬ ਦੇ ਅਹਾਤੇ ਦੇ ਮਾਲਕ ਦਾ ਦੁਆਵਾਂ ਦੀ ਤਾਕਤ ਵਿਚ ਵਿਸ਼ਵਾਸ ਜ਼ਿਆਦਾ ਹੈ, ਜਦ ਕਿ ਕਲੀਸੀਆ ਦੇ ਲੋਕਾਂ ਦਾ ਨਹੀਂ।’

ਘਰ ਵਿਚ ਦੂਜੇ ਲੋਕਾਂ ਦੇ ਅਵਿਸ਼ਵਾਸ ਨਾਲ ਰੋਦੇ ਘਬਰਾਈ ਨਹੀਂ। ‘ਉਹ ਵੱਡੇ ਹੱਠ ਨਾਲ’ ਕਹਿਣ ਲੱਗੀ ਕਿ ਪਤਰਸ ਸੱਚਮੁੱਚ ਬਾਹਰ ਖੜਾ ਹੈ (ਆਇਤ 15ਉ)। ਅਖੀਰ ਉਨ੍ਹਾਂ ਨੂੰ ਮੰਨਣਾ ਪਿਆ ਕਿ ਕੋਈ ਉੱਥੋਂ ਜ਼ਰੂਰ ਹੋਵੇਗਾ ਜਿਸ ਕਰਕੇ ਉਨ੍ਹਾਂ ਨੂੰ ਇਕ ਹੈਰਾਨੀਜਨਕ ‘ਵਿਆਖਿਆ’ ਦੇਣੀ ਪਈ ਕਿ ‘ਉਹਦਾ ਦੂਤ ਹੋਵੇਗਾ’ (ਆਇਤ 15)!<sup>31</sup> ਕੋਈ ਫਰਿਸਤਾ ਭਲਾ ਦਰਵਾਜ਼ਾ ਕਿਉਂ ਖੜਕਾਏਗਾ? ਜੇ, ਡਬਲਯੂ ਮੈਕਗਰਵੇ ਦੀ ਉਨ੍ਹਾਂ ਦੇ ਸ਼ਬਦਾਂ ਦੀ ਵਿਆਖਿਆ ਚੰਗੀ ਤੋਂ ਚੰਗੀ ਵਿਆਖਿਆ ਵਾਂਗ ਹੈ:

ਉਨ੍ਹਾਂ ਵੱਲੋਂ ਉਸ ਨੂੰ ਵੇਖਣ ਤੋਂ ਪਹਿਲਾਂ ਇਹ ਖਿਆਲ ਕਿ ਉਹਦਾ ਦੂਤ ਹੋਵੇਗਾ,  
ਇਸ ਮਾਨਤਾ ਦੇ ਅਧਾਰਤ ਹੈ ਕਿ ਹਰ ਬੰਦੇ ਦਾ ਇਕ ਦੂਤ ਹੁੰਦਾ ਹੈ ਜੋ ਪੂਰੀ ਤਰ੍ਹਾਂ  
ਨਾਲ ਲਿਖਤ ਦੇ ਮੁਤਾਬਕ ਹੈ [ਮੱਤੀ 18: 11; ਇਖਰਾਨੀਆਂ 1: 14] ਅਤੇ ਇਹ  
ਦੂਤ ਕਈ ਵਾਰ ਉਸ ਬੰਦੇ ਦੀ ਅਵਾਜ਼ ਅਤੇ ਰੂਪ ਧਾਰ ਲੈਂਦਾ ਹੈ ਜੋ ਬਿਨਾਂ ਕਿਸੇ ਸੱਕ  
ਦੇ ਅੰਧ-ਵਿਸ਼ਵਾਸ ਹੈ।

ਭਲਾ ਇਸ ਤੋਂ ਲਗਦਾ ਹੈ ਕਿ ਕਲੀਸੀਆ ਨੇ ਪਤਰਸ ਨੂੰ ਜੇਲ੍ਹ ਚੋਂ ਕੱਢਣ ਦੀਆਂ ਵਿਆਪਕ ਯੋਜਨਾਵਾਂ ਬਣਾਈਆਂ ਹੋਣਗੀਆਂ? ਉਨ੍ਹਾਂ ਨੂੰ ਯਕੀਨ ਹੀ ਨਹੀਂ ਸੀ ਕਿ ਉਹ ਕਦੇ ਜੇਲ੍ਹ 'ਚੋਂ ਛੁਟੇਗਾ ਵੀ, ਜਦ ਉਹ ਛੁੱਟ ਗਿਆ ਤਾਂ ਉਨ੍ਹਾਂ ਨੂੰ ਇਸ ਉੱਤੇ ਵੀ ਯਕੀਨ ਨਹੀਂ ਆ ਰਿਹਾ ਸੀ!

ਐਨੀ ਦੇਰ ਤਕ “ਪਤਰਸ ਬੂਹਾ ਖੜਕਾਉਂਦਾ ਰਿਹਾ” (ਆਇਤ 16ਓ)। ਅਖੀਰ ‘ਚ ਅੰਦਰ ਬੈਠੇ ਲੋਕਾਂ ਨੇ ਉਹਦੀ ਅਵਾਜ਼ ਸੁਣੀ (ਹੁਣ ਤਕ ਪਤਰਸ ਦਰਵਾਜ਼ੇ ਤੇ ਲਗਾਤਾਰ ਕੋਸ਼ਿਸ਼ ਕਰ ਰਿਹਾ ਹੋਵੇਗਾ) ਅਤੇ ਵੇਖਣ ਗਏ ਕਿ ਕੌਣ ਹੈ। ‘ਤਾਂ ਉਨ੍ਹਾਂ ਨੇ ਬੂਹਾ ਖੋਲ੍ਹ ਕੇ ਉਹ ਨੂੰ ਵੇਖਿਆ ਅਤੇ ਅਚਰਜ ਰਹਿ ਗਏ’ (ਆਇਤ 16ਅ)। ਬਹੁਵਰਨ ਸ਼ਬਦ ‘ਉਨ੍ਹਾਂ ਨੇ’ ਤੇ ਧਿਆਨ ਦਿਓ। ਮੈਂ ਉਨ੍ਹਾਂ ਵਿਚ ਹੋਈ ਗੱਲਬਾਤ ਦੀ ਕਲਪਨਾ ਕਰ ਸਕਦਾ ਹਾਂ: ‘ਜਾ ਕੇ ਵੇਖ ਕਿ ਕੌਣ ਹੈ’; ‘ਨਹੀਂ, ਤੂੰ ਜਾ’। ਅਖੀਰ ‘ਚ, ਉਨ੍ਹਾਂ ਨੇ ਇਕੱਠੇ ਜਾਣ ਦਾ ਫੈਸਲਾ ਕੀਤਾ। ਮੈਂ ਉਨ੍ਹਾਂ ਨੂੰ ਹੜਬੜੀ ਵਿਚ ਇਕੱਠੇ ਹੁੰਦਿਆਂ, ਡਰਦੇ ਹੋਏ ਦਰਵਾਜ਼ੇ ਵੱਲ ਜਾਂਦਿਆਂ ਅਤੇ ਦਰਵਾਜ਼ਾ ਖੋਲ੍ਹਦਾ ਵੇਖ ਸਕਦਾ ਹਾਂ। ਜਦ ਉਨ੍ਹਾਂ ਨੇ ਵੇਖਿਆ ਕਿ ਇਹ ਪਤਰਸ ਹੀ ਹੈ, ਤਾਂ ਉਹ ‘ਅਚਰਜ ਰਹਿ ਗਏ’!

ਜਾਹਿਰ ਹੈ ਕਿ ਉਹ ਭੁਸੀ ਨਾਲ ਪੁਕਾਰ ਉੱਠੇ, ਕਿਉਂਕਿ ਪਤਰਸ ਨੇ ‘ਉਨ੍ਹਾਂ ਨੂੰ ਹੱਥ ਨਾਲ ਸੈਨਤ ਕੀਤੀ<sup>32</sup> ਭਈ ਚੁਪ ਰਹਿਣ’ (ਆਇਤ 17ਓ)। ਰੌਲਾ ਪਹਿਲਾਂ ਹੀ ਬਹੁਤ ਪੈ ਰਿਹਾ ਸੀ ਇਸ ਲਈ ਇਹ ਸਮਝਦਾਰੀ ਨਹੀਂ ਹੋਣੀ ਸੀ ਕਿ ਉਨ੍ਹਾਂ ਦੇ ਯਹੂਦੀ ਗੁਆਂਢੀਆਂ ਨੂੰ ਪਤਾ ਲੱਗ ਜਾਂਦਾ ਕਿ ਪਤਰਸ ਬਚ ਨਿੱਕਲਿਆ ਹੈ। ਪਤਰਸ ਨੇ ਫਿਰ ‘ਦੱਸਿਆ ਜੋ ਪ੍ਰਭੂ ਨੇ ਕਿਸ ਤਰ੍ਹਾਂ ਮੈਨੂੰ ਕੈਦਪਾਨੇ ਵਿੱਚੋਂ ਕੱਢਿਆ’ (ਆਇਤ 17ਅ)। ਅਵਿਸ਼ਵਾਸੀ ਲੋਕ ਭਾਵੇਂ ਇਸ ਤੇ ਵਿਸ਼ਵਾਸ ਨਾ ਕਰਨ ਪਰ ਪਤਰਸ ਦੇ ਮਨ ਵਿਚ ਕਿਸੇ ਤਰ੍ਹਾਂ ਦਾ ਕੋਈ ਸੱਕ ਨਹੀਂ ਸੀ ਕਿ ਉਹਨੇ ਭੁਦਾ ਦਾ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਮੋਅਜਜ਼ਾ ਵੇਖਿਆ ਹੈ।

ਪਤਰਸ ਨੇ ਕਿਹਾ, ‘ਯਾਕੂਬ ਅਤੇ ਭਾਈਆਂ ਨੂੰ ਇਨ੍ਹਾਂ ਗੱਲਾਂ ਦੀ ਖਬਰ ਦਿਓ<sup>33</sup>’ (ਆਇਤ 17ਏ)। ਇਹ ਯਾਕੂਬ ਰਸੂਲ ਨਹੀਂ ਸੀ (ਜੋ ਮਾਰਿਆ ਗਿਆ ਸੀ) ਸਗੋਂ ਇਹ ਪ੍ਰਭੂ ਦਾ ਮਤਰੋਆ ਭਰਾ ਸੀ,<sup>34</sup> ਜੋ ਯਹੂਸਲਮ ਵਿਚ ਕਲੀਸੀਆ ਦਾ ਰਹਿਨੁਮਾ ਬਣਿਆ ਸੀ।<sup>35</sup> ਉਹ ਅਤੇ ਹੋਰ ਰਸੂਲ ਸ਼ਹਿਰ ਦੇ ਕਿਸੇ ਦੂਜੇ ਹਿੱਸੇ ਦੀ ਪ੍ਰਾਰਥਨਾ ਸਭਾ ਵਿਚ ਹੋਣਗੇ। ਇਹ ਗੱਲ ਕਿ ਪਤਰਸ ਨੇ ਗੈਰ ਰਸੂਲਾਂ ਨੂੰ ਦੱਸਿਆ, ਸ਼ਾਇਦ ਇਹ ਸੰਕੇਤ ਦਿੰਦੀ ਹੈ ਕਿ ਕੋਈ ਹੋਰ ਰਸੂਲ ਯਹੂਸਲਮ ਵਿਚ ਨਹੀਂ ਸੀ। ਹੋ ਸਕਦਾ ਹੈ ਕਿ ਸਤਾਅ ਵਧਣ ਸਮੇਂ ਉਹ ਪ੍ਰਚਾਰ ਲਈ ਇੱਧਰ ਉੱਧਰ ਨਿੱਕਲ ਗਏ ਹੋਣ ਜਾਂ ਸਤਾਅ ਸੁਰੂ ਹੋਣ ਤੇ ਲੁਕ ਗਏ ਹੋਣ।

ਮਰੀਅਮ ਦੇ ਘਰ ਜਾਣ ਦੇ ਆਪਣੇ ਮਕਸਦ ਨੂੰ ਪੂਰਾ ਕਰਨ ਦੇ ਬਾਅਦ, ਪਤਰਸ ‘ਬਾਹਰ ਜਾ ਕੇ ਹੋਰ ਥਾਂ ਚਲਿਆ ਗਿਆ’ (ਆਇਤ 17ਸ)। ਮਰੀਅਮ ਦਾ ਘਰ ਮਸੀਹੀ ਲੋਕਾਂ ਦੇ ਇਕੱਠੇ ਹੋਣ ਦਾ ਮਸ਼ਹੂਰ ਥਾਂ ਹੋਵੇਗਾ ਅਤੇ ਪਤਰਸ ਦੇ ਬੱਚ ਨਿੱਕਲਣ ਦੇ ਬਾਅਦ ਉਸ ਨੂੰ ਲੱਭਣ ਲਈ ਸਿਪਾਹੀ ਸਭ ਤੋਂ ਪਹਿਲਾਂ ਉੱਥੇ ਹੀ ਆਉਣੇ ਸਨ। ਇਸ ਲਈ, ਉਹਦੇ ਲਈ ‘ਹੋਰ ਥਾਂ’ ਜਾਣਾ ਬੋਹੁੰਦ ਜੜ੍ਹੀ ਸੀ। ਉਸ ‘ਥਾਂ’<sup>36</sup> ਬਾਰੇ ਕਈ ਅਨੁਮਾਨ ਲਾਏ ਗਏ ਹਨ, ਪਰ ਲੂਕਾ ਨੇ ਕੁਝ ਨਹੀਂ ਦੱਸਿਆ, ਇਸ ਲਈ ਅੰਦਰਾਂ ਲਾਉਣਾ ਬੇਕਾਰ ਹੈ। ਜੇ ਲੂਕਾ ਨੂੰ ਪਤਾ ਸੀ ਕਿ ਉਹ ਥਾਂ ਕਿਥੇ ਸੀ, ਉਹਨੇ ਉਸ ਥਾਂ ਨੂੰ ਲਿਖਿਆ ਕਿਉਂ ਨਹੀਂ? ਸ਼ਾਇਦ ਇਸ ਲਈ ਕਿ ਉਹਨੂੰ ਪਤਾ ਸੀ ਕਿ ਹੋਰ ਸਤਾਅ ਹੋਣ ਸਮੇਂ ਮਸੀਹੀ ਲੋਕਾਂ ਨੂੰ ਇਸੇ ਥਾਂ ਦੀ ਫੇਰ ਲੋੜ ਪੈ ਸਕਦੀ ਹੈ।

ਲੂਕਾ ਵੱਲੋਂ ਲਿਖੀ ਪਤਰਸ ਦੀ ਜ਼ਿੰਦਗੀ ਦੀ ਇਹ ਆਖਰੀ ਘਟਨਾ ਹੈ।<sup>37</sup> ਇਹਦੇ ਬਾਅਦ ਲੂਕਾ ਨੇ ਸੌਲਸ/ਪੌਲਸ ਦੇ ਕੰਮ ਉੱਤੇ ਹੀ ਬਹੁਤਾ ਧਿਆਨ ਲਾਇਆ।

18 ਤੋਂ 24 ਆਇਤਾਂ ਪਤਰਸ ਦੇ ਛੁੱਟਣ ਦੀ ਕਹਾਣੀ ਦੀ ਜੰਜ਼ੀਰ ਹਨ। ਆਇਤ 18

ਕਹਿੰਦੀ ਹੈ, ‘ਜਾਂ ਦਿਨ ਚੜ੍ਹਿਆ ਤਾਂ ਸਿਪਾਹੀਆਂ ਵਿਚ ਬਹੁਤ ਘਬਰਾਹਟ ਪੈ ਗਈ ਕਿ ਪਤਰਸ ਕਿੱਧਰ ਗਿਆ।’ ਲੁਕਾ ਦੇ ਸ਼ਬਦ ਉਸ ਘਟਨਾ ਦੀ ਮਹੱਤਤਾ ਨੂੰ ਪੂਰਾ ਬਿਆਨ ਨਹੀਂ ਕਰਦੇ। ਭਲਾ ਤੁਸੀਂ ਉਨ੍ਹਾਂ ਸਿਪਾਹੀਆਂ ਦੇ ਅਵਿਸ਼ਵਾਸ ਦੀ ਕਲਪਨਾ ਕਰ ਸਕਦੇ ਹੋ ਜਿਹੜੇ ਪਤਰਸ ਨਾਲ ਬੱਝੇ ਹੋਏ ਸਨ। ਜਦ ਉਹ ਜਾਗੇ ਅਤੇ ਵੇਖਿਆ ਕਿ ਉਹ ਜਾ ਚੁੱਕਾ ਹੈ? ਉਗਲਾਂ ਹਰ ਕਿਸੇ ਵੱਲ ਹੋਣਗੀਆਂ, ‘ਤੁਸੀਂ ਸੌਂ ਗਏ ਹੋਵੋਗੇ’; ‘ਨਹੀਂ, ਤੁਸਾਂ ਹੀ ਉਸ ਨੂੰ ਭਜਾਇਆ ਹੈ।’ ਆਇਤ 19 ਟਿੱਪਣੀ ਕਰਦੀ ਹੈ ਕਿ ਜਦ ਹੈਰੋਦੇਸ ਨੂੰ ਦੱਸਿਆ ਗਿਆ ਕਿ ਪਤਰਸ ਬੱਚ ਨਿੱਕਲਿਆ ਹੈ ਤਾਂ ਉਹਨੇ ਸਭ ਸਿਪਾਹੀਆਂ ਨੂੰ ਮਰਵਾ ਦਿੱਤਾ। ਇਹ ਹੋਰ ਸਬੂਤ ਹੈ ਕਿ ਪਹਿਰੇਦਾਰਾਂ ਨੇ ਰਿਸ਼ਵਤ ਨਹੀਂ ਲਈ ਹੋਵੇਗੀ। ਕਿਉਂਕਿ ਹਰ ਸਿਪਾਹੀ ਨੂੰ ਕੈਦੀ ਨੂੰ ਭਜਾਉਣ ਦੇ ਜੁਰਮ ਦਾ ਪਤਾ ਹੀ ਹੋਵੇਗਾ।

ਅਗਲੇ ਪਾਠ ਵਿਚ ਅਸੀਂ ਕਹਾਣੀ ਦੇ ਬਾਕੀ ਹਿੱਸੇ ਦਾ ਅਧਿਐਨ ਕਰਾਂਗੇ ਪਰ ਇਸ ਪਾਠ ਨੂੰ ਖਤਮ ਕਰਨ ਤੋਂ ਪਹਿਲਾਂ ਅਸੀਂ ਆਇਤ 24 ਵੱਲ ਧਿਆਨ ਲਾਉਣਾ ਚਾਹੁੰਦੇ ਹਾਂ ਕਿਉਂਕਿ ਇਹ ਪਤਰਸ ਦੇ ਛੁੱਟਣ ਦੀ ਕਹਾਣੀ ਦਾ ਸਹੀ ਅੰਤ ਹੈ: ‘‘ਪਰ ਪ੍ਰਮੇਸ਼ਵਰ ਦਾ ਵਚਨ ਵਧਦਾ ਅਤੇ ਫੈਲਦਾ ਗਿਆ।’’ ਭਾਵ ਇਹ ਕਿ ਜਦ ਵਚਨ ਵਧਿਆ ਅਤੇ ਫੈਲਿਆ ਤਾਂ ਵਚਨ ਉੱਤੇ ਪ੍ਰਤੀਕ੍ਰਿਆਵਾਂ ਵੀ ਓਸੇ ਤਰ੍ਹਾਂ ਹੋਈਆਂ। ਇਕ ਵਾਰ ਫਿਰ, ਕਲੀਸੀਆ ਦਾ ਨਾਸ ਕਰਨ ਦੀਆਂ ਸੈਤਾਨ ਦੀਆਂ ਕੋਸ਼ਿਸ਼ਾਂ ਓਸੇ ਨੂੰ ਸਾੜ ਰਹੀਆਂ ਸਨ; ਮਸੀਹੀ ਲੋਕਾਂ ਦੀ ਅਵਾਜ਼ ਸ਼ਾਂਤ ਹੋਣ ਦੀ ਬਜਾਏ ਹੋਰ ਬੁਲੰਦ ਹੋ ਗਈ ਸੀ। ਕਲੀਸੀਆ ਮਜ਼ਬੂਤੀ ਨਾਲ ਗਿਣਤੀ ਵਿਚ ਵਧਦੀ ਗਈ। ਜੇ ਅਸੀਂ ਓਸੇ ਤਰ੍ਹਾਂ ਦੁਆ ਕਰੀਏ ਜਿਵੇਂ ਸਾਨੂੰ ਕਰਨੀ ਚਾਹੀਦੀ ਹੈ ਤਾਂ ਹੋ ਸਕਦਾ ਹੈ ਕਿ ਅਸੀਂ ਵੀ ਓਵੇਂ ਵਧੀਏ ਜਿਵੇਂ ਅਸੀਂ ਵਧਣਾ ਚਾਹੁੰਦੇ ਹਾਂ।

## ਸਾਰ

ਇਸ ਪਾਠ ਵਿਚ ਮੈਂ ਸੁਝਾਅ ਦਿੱਤਾ ਹੈ ਕਿ ਜਦ (ਜਾਹਿਰ ਤੌਰ ਤੇ) ਤੁਸੀਂ ਦੁਆ ਦੇ ਇਲਾਵਾ ਕੁਝ ਹੋ ਨਹੀਂ ਕਰ ਸਕਦੇ ਤਾਂ ਕੀ ਕਰਨਾ ਚਾਹੀਦਾ ਹੈ। ਆਪਣੇ ਗੋਡਿਆਂ ਭਾਰ ਹੋ ਜਾਓ ਅਤੇ ਫਿਰ ਹਰ ਗੱਲ ਨੂੰ ਉਸ ਦੇ ਯੋਗ ਹੱਥਾਂ ਵਿਚ ਸੌਂਪ ਦਿਓ। ਪਰ ਮੈਂ ਇਹ ਪ੍ਰਭਾਵ ਨਹੀਂ ਛੱਡਣਾ ਚਾਹੁੰਦਾ ਕਿ ਨਾਮੁਮਕਿਨ ਹਾਲਾਤ ਵਿਚ ਸਿਰਫ਼ ਦੁਆ ਹੀ ਕੀਤੀ ਜਾਵੇ, ਅਤੇ ਜਦ ਤੁਸੀਂ ਨਿਰਾਸ ਹੋ ਚੁਕੇ ਹੋਵੋ ਤਾਂ ਸਿਰਫ਼ ਉਦੋਂ ਹੀ ਦੁਆ ਕਰੋ। ਜਦ ਤੁਹਾਨੂੰ ਕੋਈ ਚੁਣੌਤੀ ਮਿਲਦੀ ਹੈ, ਤਾਂ ਦੁਆ ਦੇ ਨਾਲ ਹੀ ਸ਼ੁਰੂਆਤ ਕਰੋ, ਦੁਆ ਵਿਚ ਲੱਗੇ ਰਹੋ, ਅਤੇ ਦੁਆ ਨਾਲ ਹੀ ਖਤਮ ਕਰੋ। ਮੁਢਲੀ ਕਲੀਸੀਆ ਦਾ ਜੀਵਨ ਦੁਆ ਨਾਲ ਭਰਿਆ ਹੋਇਆ ਸੀ; ਸਾਡੀਆਂ ਜ਼ਿੰਦਗੀਆਂ ਵੀ ਦੁਆ ਨਾਲ ਭਰੀਆਂ ਹੋਈਆਂ ਜ਼ਰੂਰੀ ਹਨ।


ਰਸੂਲਾਂ ਦੇ ਕੰਮ 12 ਵਿਚ ਦੁਆ ਦੇ ਸਬੰਧ ਵਿਚ ਇਕ ਆਖਰੀ ਸਬਕ ਹੈ ਜਿਸ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਉਹ ਸਬਕ ਇਹ ਹੈ ਕਿ ਖੁਦਾ ਭਾਵੇਂ ਜੋ ਵੀ ਜਵਾਬ ਦੇਵੇ ਸਾਨੂੰ ਹਰ ਹਾਲ ਵਿਚ ਖੁਸ਼ ਰਹਿਣਾ ਚਾਹੀਦਾ ਹੈ, ਕਿਉਂਕਿ ਖੁਦਾ ਨੂੰ ਸਾਥੋਂ ਵੱਧ ਪਤਾ ਹੈ। ਵੱਡੇ ਵੱਡੇ ਬੁਧਵਾਨ ਲੋਕ ਇਸ ਸਵਾਲ ਨੂੰ ਸਮਝ ਨਹੀਂ ਪਾਉਂਦੇ ਕਿ ‘‘ਖੁਦਾ ਨੇ ਪਤਰਸ ਨੂੰ ਮੌਤ ਤੋਂ ਕਿਉਂ ਬਚਾਇਆ, ਯਾਕੂਬ ਨੂੰ ਕਿਉਂ ਨਹੀਂ?’’ ਇਹਦਾ ਇਕ ਜੁਆਬ ਇਹ ਵੀ ਹੋ ਸਕਦਾ ਹੈ ਕਿ ਖੁਦਾ ਦੀਆਂ ਯੋਜਨਾਵਾਂ ਅਤੇ ਮਕਸਦਾਂ ਵਿਚ ਯਾਕੂਬ ਦੀ ਮੌਤ ਵਧੇਰੇ ਲਾਹੇਵੰਦ ਹੋਵੇਗੀ,<sup>38</sup> ਜਦ ਕਿ ਪਤਰਸ ਦਾ ਛੁੱਟਣਾ ਬਹੁਤਾ ਫਾਇਦੇਮੰਦ ਹੋਵੇਗਾ। ਇਹ ਜਵਾਬ ਯਕੀਨਨ ਸਰੀ ਹੈ। ਪਰ ਮੈਂ

ਇਸ ਬਾਰੇ ਕੁਝ ਹੋਰ ਸੋਚਦਾ ਹਾਂ, ਹੋ ਸਕਦਾ ਹੈ ਕਿ ਅਸੀਂ ਗਲਤ ਸਵਾਲ ਪੁੱਛ ਰਹੇ ਹੋਈਏ। ਸ਼ਾਇਦ ਸਾਨੂੰ ਇਹ ਪੁੱਛਣਾ ਚਾਹੀਦਾ ਹੈ ਕਿ ‘ਖੁਦਾ ਦੇ ਘਰ ਵਿਚ ਜਾਣ ਵਾਲਾ ਪਹਿਲਾ ਰਸੂਲ ਹੋਣ ਦੀ ਬਰਕਤ ਯਾਕੂਬ ਨੂੰ ਹੀ ਕਿਉਂ ਮਿਲੀ, ਜਦ ਕਿ ਖੁਦਾ ਦੀ ਹਜ਼ੂਰੀ ਵਿਚ ਸਵਾਗਤ ਕੀਤੇ ਜਾਣ ਲਈ ਪਤਰਸ ਨੂੰ ਕਈ ਸਾਲ ਉਡੀਕ ਕਰਨੀ ਪਈ?’ ਸਾਡੇ ਸਵਾਲ ਪੁੱਛਣ ਦਾ ਢੰਗ ਆਮ ਤੌਰ ਤੇ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਅਸੀਂ ਚੀਜ਼ਾਂ ਨੂੰ ਉਵੇਂ ਨਹੀਂ ਵੇਖਦੇ ਜਿਵੇਂ ਖੁਦਾ ਵੇਖਦਾ ਹੈ। ਜ਼ਬੂਰ ਲਿਖਣ ਵਾਲੇ ਨੇ ਇਸ ਤਰ੍ਹਾਂ ਕਿਹਾ ਹੈ, ‘ਯਹੋਵਾਹ ਦੀ ਨਿਗਾਹ ਦੇ ਵਿਚ ਉਹਦੇ ਸੰਤਾਂ ਦੀ ਮੌਤ ਬਹੁਮੁੱਲੀ ਹੈ’ (ਜ਼ਬੂਰਾਂ ਦੀ ਪੋਥੀ 116: 15)। ਭਖਦੀ ਦੁਪਹਿਰ ਵਿਚ ਮਹਿਲ ਦੇ ਬਾਹਰ ਮਿਹਨਤ ਕਰਦੀ ਕਿਸਾਨਾਂ ਦੀ ਇਕ ਟੋਲੀ ਦੀ ਕਲਪਨਾ ਕਰੋ। ਵਿਚ ਵਿਚ, ਮਹਿਲ ਦਾ ਫਾਟਕ ਖੁੱਲਦਾ ਹੈ ਅਤੇ ਇਕ ਮਜ਼ਦੂਰ ਨੂੰ ਅੰਦਰ ਬਲਾਇਆ ਜਾਂਦਾ ਹੈ। ਮਹਿਲ ਦੇ ਅੰਦਰ ਵੜਨ ਵਾਲੇ ਲਈ ਬਾਹਰ ਵਾਲੇ ਲੋਕ ਅਫਸੋਸ ਨਹੀਂ ਕਰਨਗੇ ਸਗੋਂ ਉਨ੍ਹਾਂ ਨੂੰ ਆਪਣੇ ਉੱਤੇ ਅਫਸੋਸ ਹੋਵੇਗਾ। ਹਰ ਕੋਈ ਇਹੀ ਕਹੇਗਾ, ‘ਸੈਂ ਕਿਉਂ ਨਹੀਂ ਜਾ ਸਕਿਆ?’ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਭਾਵੇਂ ਖੁਦਾ ਸਾਡੀਆਂ ਦੁਆਵਾਂ ਦੇ ਜਵਾਬ ਵਿਚ ਸਾਫ਼ ਤੌਰ ਤੇ ‘ਨਾਂਹ’ ਕਰੇ (ਜਿਵੇਂ ਉਹਨੇ ਯਾਕੂਬ ਦੇ ਮਾਮਲੇ ਵਿਚ ਕੀਤਾ) ਜਾਂ ‘ਹਾਂ’ (ਜਿਵੇਂ ਉਹਨੇ ਪਤਰਸ ਦੇ ਮਾਮਲੇ ਵਿਚ ਕੀਤਾ) ਪਰ ਉਹਦਾ ਹਰ ਜਵਾਬ ਸਹੀ ਹੈ, ਭਾਵੇਂ ਉਸ ਸਮੇਂ ਸਾਨੂੰ ਉਹਦੀ ਸਮਝ ਆਏ ਜਾਂ ਨਾ।


ਆਓ ਅਸੀਂ ਪ੍ਰਭੂ ਤੇ ਭਰੋਸਾ ਰੱਖਣਾ ਸਿੱਖੀਏ ਅਤੇ ‘ਨਿੱਤ ਪ੍ਰਾਰਥਨਾ’ ਵਿਚ ਲੱਗੇ ਰਹੀਏ (1 ਬੱਸਲੁਨੀਕੀਆਂ 5: 17) <sup>39</sup>

## ਵਿਜੁਆਲ-ਏਤਨੋਟਸ


ਇਸ ਪਾਠ ਦੀ ਵਰਤੋਂ ਕਲਾਸ ਵਿਚ ਕਰਨ ਲਈ ਮੈਂ ਬੋਰਡ ਉੱਤੇ ਤਸਵੀਰਾਂ ਦੀ ਇਕ ਅਸਾਨ ਜਿਹੀ ਲੜੀ ਬਣਾ ਲੈਂਦਾ ਹਾਂ। ਪਹਿਲਾਂ, ਪਤਰਸ ਨੂੰ ਅਜਾਦੀ ਤੋਂ ਦੂਰ ਕਰਨ ਦੀ ਰੁਕਾਵਟ ਨੂੰ ਵਿਖਾਉਂਦੀਆਂ ਅਤੇ ਇਹ ਜ਼ੋਰ ਦਿੰਦਿਆਂ ਕਿ ਇਨਸਾਨ ਲਈ ਇੱਥੋਂ ਉਹਨੂੰ ਬਚਾਅ ਪਾਉਣਾ ਨਾਮੁਕਰਨ ਸੀ, ਮੈਂ ਜੇਲ੍ਹ ਦੀ ਤਸਵੀਰ ਬਣਾਉਂਦਾ ਹਾਂ।



ਫਿਰ ਮੈਂ ਮਰੀਆਮ ਦੇ ਘਰ ਦੀ ਤਸਵੀਰ ਬਣਾਉਂਦਾ ਹਾਂ ਜਿੱਥੇ ਬਹੁਤ ਸਾਰੇ ਮਸੀਹੀ ਇਕੱਠੇ ਹਨ ਅਤੇ ਵਿਚਾਰ ਕਰ ਰਹੇ ਹਨ ਕਿ ਪਤਰਸ ਨੂੰ ਕਿਵੇਂ ਛੁਡਾ ਸਕਦੇ ਹਨ (ਜੇਲ ਤੋੜ ਕੇ ਜਾਂ ਕਿਸੇ ਹੋਰ ਤਰੀਕੇ ਨਾਲ)।



ਅਖੀਰ ਵਿਚ ਮੈਂ ਧਿਆਨ ਦੁਆਉਂਦਾ ਹਾਂ ਕਿ (1) ਮਸੀਹੀ ਲੋਕ ਦੁਆ ਦੇ ਰਾਹੀਂ ਖੁਦਾ ਕੋਲ ਗਏ ਸਨ, (2) ਖੁਦਾ ਨੇ ਇਕ ਡਰਿਸ਼ਤੇ ਨੂੰ ਭੇਜਿਆ ਜਿਸ ਨੇ ਪਤਰਸ ਨੂੰ ਛੁਡਾ ਲਿਆ, ਅਤੇ (3) ਪਤਰਸ ਫਿਰ ਮਰੀਆਮ ਦੇ ਘਰ ਗਿਆ (4) ਜਿੱਥੇ ਉਹਨੂੰ ਅੰਦਰ ਜਾਣ ਵਿਚ ਬੜੀ ਔਖਿਆਈ ਹੋਈ।



ਇਨ੍ਹਾਂ ਅਸਾਨ ਦਿੜਿਆਂ ਨੂੰ ਕਿਸੇ ਪੇਸਟਰ ਜਾਂ ਕੱਪੜੇ ਤੇ ਵੀ ਉਤਾਰਿਆ ਜਾ ਸਕਦਾ ਹੈ।

## ਸਰਮਨ ਨੈਟਸ

ਵਾਰੇਨ ਵਿਅਰਸਬੇ ਨੇ ਸੁਝਾਅ ਦਿੱਤਾ ਹੈ ਕਿ 1 ਪਤਰਸ 3:12 ਲਿਖਦਿਆਂ ਪਤਰਸ ਦੇ ਮਨ ਵਿਚ ਮੌਜਜੇ ਰਾਹੀਂ ਆਪਣੇ ਛੁਟਕਾਰੇ ਦੀ ਗੱਲ ਹੋਵੇਗੀ। ਵਿਅਰਸਬੇ ਨੇ ਰਸੂਲਾਂ ਦੇ ਕੰਮ 12 ਨੂੰ ਸੰਖੇਪ ਕਰਨ ਲਈ ਉਸ ਆਇਤ ਦੇ ਸ਼ਬਦਾਂ ਦੀ ਵਰਤੋਂ ਕੀਤੀ: (1) ਖੁਦਾ ਸਾਡੀਆਂ ਅਜ਼ਮਾਇਸ਼ਾਂ ਨੂੰ ਵੇਖਦਾ ਹੈ। (ਆਇਤਾਂ 1-4): ‘ਕਿਉਂਕਿ ਪ੍ਰਭੂ ਦੀਆਂ ਅੱਖਾਂ ਧਰਮੀਆਂ ਉੱਤੇ

ਲੱਗੀਆਂ ਰਹਿੰਦੀਆਂ ਹਨ।’ (2) ਖੁਦਾ ਸਾਡੀਆਂ ਦੁਆਵਾਂ ਸੁਣਦਾ ਹੈ (ਆਇਤਾਂ 5-17): ‘ਉਹਦੇ ਕੇਨ ਉਨ੍ਹਾਂ ਦੀ ਦੁਹਾਈ ਵੱਲ ਹਨ।’ (3) ਖੁਦਾ ਸਾਡੇ ਦੁਸ਼ਮਣਾਂ ਨਾਲ ਨਿਜਿੱਠਦਾ ਹੈ (ਆਇਤਾਂ 18-25): ‘ਪ੍ਰਭੂ ਦਾ ਮੁੰਹ ਕੁਕਰਮੀਆਂ ਦੇ ਵਿਰੁੱਧ ਹੈ।’

### ਟਿੱਪਣੀਆਂ

<sup>1</sup>ਹੈਰੋਦੇਸ ਅਗਿੱਪਾ ਪਹਿਲਾ 44 ਈਸਵੀ ਵਿਚ ਮਰ ਗਿਆ, ਇਸ ਲਈ ਯਹੁਸ਼ਲਮ ਵਿਚ ਉਹਦੇ ਵੱਲੋਂ ਕਲੀਸੀਆ ਨੂੰ ਸਤਾਇਆ ਜਾਣਾ ਜ਼ਰੂਰੀ ਹੀ 43 ਦੇ ਅਧੀਰ ਜਾਂ 44 ਈਸਵੀ ਦੇ ਸ਼ਰੂ ਵਿਚ ਹੋਇਆ ਹੋਵੇਗਾ। ਜੇ ਅੰਤਾਕੀਆ ਦਾ ਚੰਦਾ ‘ਉਸੇ ਦੌਰਾਨ’ ਆਇਆ ਤਾਂ ਅੰਤਾਕੀਆ ਦੇ ਚੇਲਿਆਂ ਨੇ ਅਕਾਲ ਦੇ ਆਉਣ ਤੋਂ ਪਹਿਲਾਂ ਉਹ ਚੰਦਾ ਭੇਜਿਆ ਸੀ। (ਅਕਾਲ ਉੱਤੇ ਵੇਰਵੇ ਲਈ ਪਿਛਲਾ ਪਾਠ ਦੇਖੋ)। <sup>2</sup>ਮੂਲ ਯੂਨਾਨੀ ਵਿਚ ‘ਕਲੀਸੀਆ ਦੇ ਕਈ ਲੋਕਾਂ’ ਹੈ। <sup>3</sup>ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਸਿਰਫ ਯਾਕੂਬ ਅਤੇ ਪਤਰਸ ਨੂੰ ਹੀ ਜੇਲ੍ਹ ਵਿਚ ਸੁੱਟਿਆ ਗਿਆ ਸੀ; ਪਰ ਜੇ ਭਾਸਾ ਨੂੰ ਉਵੇਂ ਹੀ ਲਿਆ ਜਾਵੇ ਤਾਂ ਲੱਗੇਗਾ ਕਿ ਕਲੀਸੀਆ ਦੇ ਹੋਰ ਮੈਂਬਰਾਂ ਨੂੰ ਵੀ ਗ੍ਰਿਹਤਾਰ ਕੀਤਾ ਗਿਆ ਸੀ। ਜੇ ਇਹ ਗੱਲ ਹੈ, ਤਾਂ ਉਹ ਕੌਣ ਸਨ ਅਤੇ ਉਨ੍ਹਾਂ ਦਾ ਕੀ ਬਣਿਆ ਸਾਨੂੰ ਕੁਝ ਪਤਾ ਨਹੀਂ ਹੈ। <sup>4</sup>‘ਹੈਰੋਦੇਸ ਦਾ ਘਰਣਾ’ ਵਾਲਾ ਚਾਰਟ ਵੇਖੋ। <sup>5</sup>ਇਸਤੀਫਾਨ ਨੂੰ ਪਥਰਾਂ ਕਰਕੇ ਮਾਰਿਆ ਗਿਆ ਸੀ, ਅਤੇ ਯਾਕੂਬ ਦਾ ਸਿਰ ਵੱਡ ਦਿੱਤਾ ਗਿਆ ਸੀ। ਇਹ ਗੱਲ ਕਿ ਕਤਲ ਦੇ ਬਹੁਤ ਸਾਰੇ ਢੰਗ ਅਮਲ ਵਿਚ ਲਿਆਏ ਜਾਂਦੇ ਸਨ ਇਸ ਨੂੰ ਹੋਰ ਅਹਿਮ ਬਣਾ ਦਿੱਦਾ ਹੈ ਕਿ ਪਿਸੂ ਦੀ ਮੌਤ ਪੁਰਾਣੇ ਨੇਮ ਦੀ ਨੱਥੂਵਤ ਮੁਤਾਬਕ ਸਲੀਬੀਦਿੱਤੇ ਜਾਣ ਨਾਲ ਹੋਈ। <sup>6</sup>‘ਲੁਗ ਦਾ ਸੰਜਾਮ ਉਸ ਨੂੰ ਖੁਦਾ ਦੀ ਪ੍ਰੇਰਣਾ ਹੋਣ ਦਾ ਸ਼ਬਦ ਹੈ। ਖੁਦਾ ਉਵੇਂ ਨਹੀਂ ਲਿਖਦਾ ਜਿਵੇਂ ਮਨੁੱਖ ਲਿਖਦਾ ਹੈ। ਮਨੁੱਖ ਆਪਣੀ ਜਿਗਿਆਸਾ ਨੂੰ ਮਿਟਾਉਣ ਲਈ ਲਿਖਦਾ ਹੈ; ਖੁਦਾ ਸਿਰਫ ਉਹੀ ਲਿਖਦਾ ਹੈ ਜੇ ਮਨੁੱਖ ਦੀ ਆਤਮਾ ਦੀ ਮਕਤੀ ਲਈ ਜ਼ਰੂਰੀ ਹੈ।’ <sup>7</sup>ਪਤਰਸ ਅਤੇ ਯੂਹੰਨਾਂ ਦੇ ਹੋਰ ਸਨ। <sup>8</sup> ਟਰੱਖ ਫਾਰ ਟੱਡੇ ਦੀ ਪੰਜਾਬੀ ਕਿਤਾਬ ‘ਰਸੂਲਾਂ ਦੇ ਕੰਮ, ੧’ ਵਿਚ 1:6 ਤੋਂ ਟਿੱਪਣੀਆਂ ਵੇਖੋ। <sup>9</sup>ਯੂਹੰਨਾਂ ਨੇ ਬਾਅਦ ਵਿਚ ਦੱਖ ਦਾ ਪ੍ਰਿਆਲਾ ਪੀਤਾ ਜਦ ਉਸ ਨੂੰ ਪਾਤਮਸ ਟਾਪੂ ਉੱਤੇ ਦੇਸ਼ ਨਿਕਾਲਾ ਦਿੱਤਾ ਗਿਆ ਸੀ (ਪ੍ਰਕਾਸ਼ ਦੀ ਪੋਥੀ 1:9)। <sup>10</sup>ਜਿੱਥੋਂ ਤਕ ਸਾਨੂੰ ਪਤਾ ਹੈ, ਯੂਹੰਨਾਂ ਸ਼ਹੀਦ ਦੀ ਮੌਤ ਨਹੀਂ ਮਰਿਆ। <sup>11</sup>ਸਾਨੂੰ ਕੋਈ ਸੰਕੇਤ ਨਹੀਂ ਮਿਲਦਾ ਕਿ ਯਾਕੂਬ ਦੇ ਮਰਨ ਦੇ ਬਾਅਦ ਕਿਸੇ ਹੋਰ ਦੀ ਚੋਣ ਕੀਤੀ ਗਈ ਹੋਵੇ। ਨਵਾਂ ਨੇਮ ‘ਰਸੂਲਾਂ ਦੀ ਗੱਦੀ’ ਦੇ ਬਣੇ ਰਹਿਣ ਦੀ ਗੱਲ ਨਹੀਂ ਦੱਸਦਾ।

<sup>11</sup>ਯਹੂਦੀਆਂ ਦੇ ਤਿੰਨ ਵੱਡੇ ਤਿਓਹਾਰਾ ਬਾਰੇ ਟਰੱਖ ਫਾਰ ਟੱਡੇ ਦੀ ਪੰਜਾਬੀ ਕਿਤਾਬ ‘ਰਸੂਲਾਂ ਦੇ ਕੰਮ, ੧’ ਵਿਚ 2: 1 ਤੋਂ ਨੇਟਸ ਵੇਖੋ। <sup>12</sup>ਇਸ ਕਿਤਾਬ ਵਿਚ 12: 21 ਤੋਂ ਨੇਟਸ ਵੇਖੋ। <sup>13</sup>KJV ਦਾ “ਅਨੁਵਾਦ” “ਈਸਟਰ ਦੇ ਬਾਅਦ” ਅਜੀਬ, ਭਾਵੇਂ ‘ਪਸਾਰ’ ਲਈ ਯੂਨਾਨੀ ਸ਼ਬਦ ਸਪਸ਼ਟ ਹੈ ਅਤੇ KJV ਵਿਚ ਜੀ ਦੂਜੀ ਵਾਰ ਇਹਦਾ ਅਨੁਵਾਦ ‘ਪਸਾਰ’ ਹੋਇਆ ਹੈ। ਕਿਸੇ ਨੇ ਇਸ ਗਲਤ ਅਨੁਵਾਦ ਨੂੰ ਅਨੁਵਾਦਕਾਂ ਵੱਲੋਂ ਅੰਗ੍ਰੇਜ਼ੀ ਕੈਲੰਡਰ ਦੇ ਸ਼ਬਦਾਂ ਵਿਚ ਪਸਾਰ ਦੇ ਪਰਥ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ। ਜੇ ਇਹ ਸਹੀ ਹੈ ਤਾਂ ਉਨ੍ਹਾਂ ਨੇ ‘ਪਸਾਰ’ ਦਾ ਅਨੁਵਾਦ ਹਰ ਥਾਂ ‘ਈਸਟਰ’ ਕਿਉਂ ਨਹੀਂ ਕੀਤਾ? ਸਾਨੂੰ ਅਨੁਵਾਦਕਾਂ ਦਾ ਇਗਦਾ ਪਤਾ ਨਹੀਂ ਹੈ। ਹੋ ਸਕਦਾ ਹੈ ਕਿ ਮਨੁੱਖ ਵੱਲੋਂ ਠਿੱਹਿਗਿਆ ਗਿਆ ਈਸਟਰ ਦਾ ਤਿਉਹਾਰ ਉਸ ਸਮੇਂ ਐਨਾ ਅਹਿਮ ਹੋਏ ਕਿ ਉਨ੍ਹਾਂ ਨੇ ਸੋਚਿਆ ਕਿ ਇਸ ਸ਼ਬਦ ਨੂੰ ਬਾਈਬਲ ਵਿਚ ਮਿਲਾ ਲਿਆ ਜਾਣਾ ਚਾਹੀਦਾ ਹੈ। <sup>14</sup>ਲਿਵਿੰਗ ਬਾਈਬਲ ਦੀ ਵਿਆਖਿਆ ਵਿਚ ਹੈ ਕਿ ‘‘ਹੈਰੋਦੇਸ ਦੀ ਨੀਅਤ ਪਸਾਰ ਦੇ ਬਾਅਦ ਪਤਰਸ ਨੂੰ ਕਤਲ ਲਈ ਯਹੂਦੀਆਂ ਦੇ ਰੱਖ ਦੇਣ ਦੀ ਸੀ।’’ <sup>15</sup>ਇਹ ਜੇਲ੍ਹ ਸ਼ਾਇਦ ਅੰਟੋਨੀਆ ਦੇ ਕਿਥੇ ਵਿਚ ਸੀ (21: 34; 22: 24)। ਟਰੱਖ ਫਾਰ ਟੱਡੇ ਦੀ ਪੰਜਾਬੀ ਕਿਤਾਬ ‘‘ਰਸੂਲਾਂ ਦੇ ਕੰਮ, ੧’’ ਵਿਚ ਯਹੁਸ਼ਲਮ ਦਾ ਨਕਸਾ ਵੇਖੋ। <sup>16</sup>ਬਹੁਤ ਸਾਰੇ ਦੇਸ਼ਾਂ ਵਿਚ ਇਸ ਤਰ੍ਹਾਂ ਹੋ ਚੁੱਕਿਆ ਹੈ। ਕੋਈ ਸਥਾਨਕ ਉਦਾਹਰਣ ਦਿੱਤੀ ਜਾ ਸਕਦੀ ਹੈ। <sup>17</sup>ਸ਼ਾਇਦ ਉਸ ਨੂੰ ਪਿਸੂ ਦਾ ਵਾਅਦਾ ਯਾਦ ਆਇਆ ਕਿ ਉਹ ‘‘ਬੁੱਦਾ ਹੋਵੇਗਾ’’ (ਯੂਹੰਨਾ 21: 18)। <sup>18</sup>ਆਇਤ 17 ਵਿਚ ਜੇ ਕੁਝ ਹੋਇਆ ਉਸ ਉੱਤੇ ਪਤਰਸ ਦੇ ਮੁਲਾਂਕਣ ਤੇ ਵੀ ਧਿਆਨ ਦਿਓ। <sup>19</sup>ਅਨੁਵਾਦ ਹੋਏ ਸ਼ਬਦ ‘‘ਜੁੱਤੀ’’ ਆਮ ਚੱਪਲ ਵੱਲ ਇਸ਼ਾਰਾ ਹੈ ਜਿਹਦਾ ਸਟ੍ਰੈਪ ਸੋਲ ਨਾਲੋਂ ਥੋੜ੍ਹਾ ਵੱਡਾ ਹੁੰਦਾ ਸੀ। ਇਸ ਤਰ੍ਹਾਂ ਦੀਆਂ ਜੁੱਤੀਆਂ ਵਿਚ ਜੇਲ੍ਹ ਦੇ ਸਖਤ ਫਰਸ ਉੱਤੇ ਚੱਲਣ ਨਾਲ ਕਾਢੀ ਰੌਲਾ ਪੈਂਦਾ ਸੀ। ਇਹ ਇਕ ਹੋਰ ਛੋਟਾ ਜਿਹ ਸਬੂਤ ਹੈ ਕਿ ਆਮ ਤੌਰ ਤੇ ਜੇਲ੍ਹ ਤੋਂ ਜਨ ਦਾ ਰਿਵਾਜ਼ ਨਹੀਂ ਸੀ। <sup>20</sup>ਨੌਜਵੀਂ ਸੁਪਨਿਆਂ ਦੀਆਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ।

<sup>21</sup>ਕਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਛਾਟਕ ਨੂੰ ਖੋਲ੍ਹਣ ਅਤੇ ਬੰਦ ਕਰਨ ਲਈ ਆਮ ਤੌਰ ਤੇ ਘੱਟੋਂ ਘੱਟੋਂ ਪੰਜੀ ਆਦਾਰੀ ਲਗਦੇ ਸਨ। <sup>22</sup>ਵੈਸਟਰਨ ਟੈਕਸਟ ਵਿਚ ਜੋੜਿਆ ਗਿਆ ਹੈ ‘‘ਅਤੇ ਉਹ ਸੱਤ ਕਦਮ ਅੰਦਰ ਰਾਏ।’’ <sup>23</sup>ਰਸੂਲਾਂ ਦੇ ਕੰਮ 5 ਅਧਿਆਇ ਵਿਚ ਜਦ ਰਸੂਲ ਮੋਅਜ਼ਜੇ ਰਾਹੀਂ ਜੇਲ੍ਹ ਤੋਂ ਛੁੱਟੇ ਸਨ, ਤਾਂ ਫਗਿਸਤੇ ਨੇ ਉਨ੍ਹਾਂ ਨੂੰ ਹੈਕਲ ਵਿਚ ਜਾ ਕੇ ਪ੍ਰਚਾਰ ਕਰਨ ਲਈ ਕਿਹਾ ਸੀ। ਇਸ ਵਾਰੀ ਅਜਿਹੀ ਕੋਈ ਹਦਾਇਤ ਨਹੀਂ ਦਿੱਤੀ ਗਈ। ਸਾਫ਼ ਹੈ ਕਿ ਮੋਅਜ਼ਜੇ ਰਾਹੀਂ ਇਸ ਛੁਟਕਾਰੇ ਦਾ ਮਕਸਦ ਪਤਰਸ ਦੀ ਜਾਨ ਬਚਾਉਣਾ ਸੀ। ਇਸ ਲਈ ਪਤਰਸ ਨੇ ਲੁਕਣ ਦੀ ਥਾਂ ਤੇ ਜਾਣ ਦਾ ਫੈਸਲਾ ਕੀਤਾ। <sup>24</sup>ਇਸ ਘਰ ਨੂੰ ‘‘ਮਰੀਅਮ ਦਾ ਘਰ’’ ਕਿਹਾ ਗਿਆ ਹੈ। ਇਸ ਕਰਕੇ ਹੋ ਸਕਦਾ ਹੈ ਕਿ ਮਰੀਅਮ ਵਿਧਵਾ ਹੋਵੇ। ਕਈ ਟੀਕਾਕਾਰਾਂ ਦਾ ਮੰਨਣਾ ਹੈ ਮਰੀਅਮ ਦਾ ਘਰ ਉਹ ਚੁਥਾਰੇ ਵਾਲਾ ਘਰ ਸੀ ਜਿਥੋਂ ਯਿਸੂ ਅਤੇ ਉਹਦੇ ਚੇਲੀਆਂ ਨੇ ਪਸਾਰ ਮਨਾਇਆ ਸੀ ਅਤੇ ਜਿਥੇ ਪੈਂਟੀਕਾਸਟ ਵਾਲੇ ਦਿਨ ਠਹਿਰੇ ਹੋਏ ਸਨ (1:13), ਪਰ ਇਹ ਕਿਆਫ਼ਾ ਹੀ ਹੈ। ਇਸ ਤੱਥ ਨੂੰ ਇਕ ਵਾਰ ਫੇਰ ਰੇਖਾਂਕਿਤ ਕਰਦੇ ਹੋਏ ਕਿ ਪਹਿਲੇ ‘‘ਦਾਨ ਦੇ ਪੈਸਿਆ ਨੂੰ ਜਮ੍ਹਾਂ ਕਰਨਾ’’ ਆਪਣੀ ਮਰਜ਼ੀ ਨਾਲ ਸੀ, ਧਿਆਨ ਦਿਓ ਕਿ ਯਹੂਸ਼ਲਮ ਦੀ ਕਲੀਸੀਆ ਦੇ ਲੋਕਾਂ ਕੋਲ ਅਜੇ ਵੀ ਆਪੋ ਆਪਣੀ ਜਾਇਦਾਦ ਹੈ ਸੀ। ਸਭ ਮਸੀਹੀ ਲੋਕਾਂ ਨੇ ਆਪਣੀ ਜਾਇਦਾਦ ਨਹੀਂ ਦੇਵੀ ਸੀ। <sup>25</sup>ਬਾਈਬਲ ਦੇ ਬਹੁਤ ਸਾਰੇ ਲੋਕਾਂ ਵਾਂਗ, ਯੂਹੰਨਾ ਜੋ ਮਰਭਸ ਕਹਾਉਂਦਾ ਹੈ ਦੇ ਇਕ ਤੋਂ ਵੱਧ ਨਾਂ ਸਨ। ‘‘ਯੂਹੰਨਾ’’ ਉਹਦਾ ਇਬਰਾਹੀ ਨਾਂ ਸੀ; ‘‘ਮਰਭਸ’’ ਉਹਦਾ ਰੋਮੀ (ਲਾਤੀਨੀ) ਨਾਂ ਸੀ। <sup>26</sup>ਦੋ ਸੰਕੇਤ ਹਨ ਕਿ ਅਜਿਹਾ ਕਿਉਂ ਸੀ (1) ਯੂਹੰਨਾ ਮਰਭਸ ਨਾਲ ਉਹਦਾ ਸਬੰਧ (ਪਠ ਵਿਚ ਧਿਆਨ ਦੁਆਇਆ ਗਿਆ) ਅਤੇ (2) ਗੌਲੀ ਵੱਲੋਂ ਉਹਦੀ ਅਵਸ਼ੇ਷ ਪੱਥਰਾਣਾ (ਆਇਤ 14)। <sup>27</sup>ਛਾਟਕ ਐਨਾ ਵੱਡਾ ਸੀ ਕਿ ਉਸ ਵਿੱਚੋਂ ਸਮਾਨ ਨਾਲ ਭੀਆਂ ਗੱਡੀਆਂ ਅਤੇ ਲੱਦੇ ਹੋਏ ਜਾਨਵਰ ਨਿੱਕਲ ਸਕਦੇ ਸਨ। ਛਾਟਕ ਦੇ ਵਿਚ ਇਕ ਛੋਟਾ ਦਰਵਾਜ਼ਾ ਸੀ ਜਿਸ ਵਿੱਚੋਂ ਲੋਕ ਨਿੱਕਲ ਸਕਦੇ ਸਨ। <sup>28</sup>‘‘ਰੇਦੇ’’ ਦਾ ਮਤਲਬ ਹੈ ‘‘ਗੁਲਾਬ’’ (ਜਾਂ ‘‘ਛੋਟਾ ਗੁਲਾਬ’’)। <sup>29</sup>ਮਰੀਅਮ ਕੋਲ ਐਨਾ ਵੱਡਾ ਘਰ ਸੀ ਕਿ ਉਸ ਵਿਚ ਕਾਫ਼ੀ ਲੋਕ ਇਕੱਠੇ ਹੋ ਸਕਦੇ ਸਨ, ਇਸ ਕਰਕੇ ਉਹ ਘਰ ਜਿਸ ਵਿਚ ਵੇਹੜਾ (ਦਰਵਾਜ਼ੇ ਵੱਲ) ਸੀ ਅਤੇ ਘੱਟੋਂ ਘੱਟੋਂ ਇਕ ਗੋਲੀ ਸੀ, ਇਸ ਲਈ ਹੋ ਸਕਦਾ ਹੈ ਕਿ ਉਹਦੀ ਮਾਲੀ ਹਾਲਤ ਬਹੁਤ ਚੰਗੀ ਹੋਵੇ। <sup>30</sup>ਰੋਦੇ ਦੀ ਖੁਸ਼ੀ ਤੋਂ ਲਗਦਾ ਹੈ ਕਿ ਉਹ ਇਕ ਮਸੀਹੀ ਸੀ ਅਤੇ ਪਤਰਸ ਲਈ ਦੁਆ ਕਰ ਰਹੀ ਸੀ।

<sup>31</sup>ਸਾਇਦ ਉਨ੍ਹਾਂ ਦੇ ਕਹਿਣ ਤੋਂ ਭਾਵ ਸੀ ਕਿ ‘‘ਇਹ ਉਹਦੀ ਕੁਹ ਹੈ।’’ ਉਨ੍ਹਾਂ ਨੇ ਸੌਚਿਆ ਹੋਵੇਗਾ ਕਿ ਉਹ ਮਰ ਚੁੱਕਾ ਹੈ। <sup>32</sup>ਮੂਲ ਯੂਨਾਨੀ ਲਿਖਤ ਦੇ ਅਨੁਸਾਰ ਪਤਰਸ ਨੇ ਆਪਣੇ ਹੱਥਾਂ ਦੀਆਂ ਤਲੀਆਂ ਹੇਠਾਂ ਕਰਦਿਆਂ ‘‘ਚੁੱਪ ਹੋਣ’’ ਦਾ ਇਸ਼ਾਗ ਕੀਤਾ। <sup>33</sup>(ਬਾਈਬਲ ਤੋਂ ਬਾਹਰ ਦੀ ਇਕ ਰਵਾਇਤ ਮੁਤਾਬਕ) ਯਾਕੂਬ ਨੇ ਇਕ ਐਲਡਰ ਦੇ ਰੂਪ ਵਿਚ ਸੇਵਾ ਕੀਤੀ ਅਤੇ ਯਹੂਸ਼ਲਮ ਦੀ ਕਲੀਸੀਆ ਵਿਚ ਐਲਡਰਾਂ ਦੀ ਬਹੁਗਿਣਤੀ ਸੀ (15:2, 22)। ਇਸ ਲਈ ਕਈਆਂ ਨੂੰ ਲੱਗਦਾ ਹੈ ਕਿ ‘‘ਯਾਕੂਬ ਅਤੇ ਭਾਈਆਂ’’ ਯਹੂਸ਼ਲਮ ਦੇ ਐਲਡਰਾਂ ਨੂੰ ਕਿਹਾ ਗਿਆ ਹੈ। <sup>34</sup>ਧਿਸੂ ਅਤੇ ਯਾਕੂਬ ਦੀ ਮਾਤਾ (ਮਰੀਅਮ) ਉਨ੍ਹੀ ਸੀ, ਪਰ ਉਨ੍ਹਾਂ ਦੇ ਪਿਤਾ ਫਰਕ ਸਨ। (ਯਾਕੂਬ ਦਾ ਪਿਤਾ ਯੂਸਫ਼ ਸੀ; ਧਿਸੂ ਦਾ ਪਿਤਾ ਖੁਦਾ ਸੀ)। <sup>35</sup>ਵੇਖੋ 15:13; 21:18; ਗਲਾਤੀਆਂ 2:9. ਇੱਥੋਂ ਲੁਕਾ ਨੇ ਸੰਯੋਗ ਨਾਲ ਉਨ੍ਹਾਂ ਦੇ ਬੰਦਿਆਂ ਦੀ ਪਛਾਣ ਕਰਦੀ ਜਿਨ੍ਹਾਂ ਨੇ ਨਵੇਂ ਨੇਮ ਦੀਆਂ ਕਿਤਾਬਾਂ ਲਿਖੀਆਂ (ਜਿਨ੍ਹਾਂ ਨੂੰ ਉਨ੍ਹਾਂ ਦਾ ਨਾਂ ਮਿਲਿਆ): ਮਰਭਸ ਅਤੇ ਯਾਕੂਬ। <sup>36</sup>ਕੁਝ ਲੋਕ ਸਾਨੂੰ ਇਹ ਯਕੀਨ ਦੁਆਉਣਾ ਚਾਹੀਦੇ ਹੋਣਗੇ ਕਿ ਇੱਥੋਂ ਪਤਰਸ ਰੋਮ ਵਿਚ ਗਿਆ, ਜਿਥੇ ਉਸ ਨੇ ਅਗਲੇ ਪੇਂਡੀ ਜਾਂ ਇਸ ਤੋਂ ਵੱਧ ਸਾਲ ਰੋਮ ਦੇ ਪਹਿਲੇ ਬਿਸ਼ਪ ਦੇ ਰੂਪ ਵਿਚ ਸੇਵਾ ਕੀਤੀ। ਪਰ ਅਧਿਆਇ 15 ਵਿਚ ਪਤਰਸ ਨੂੰ ਆਸੀਂ ਫੇਰ ਯਹੂਸ਼ਲਮ ਵਿਚ ਪਾਉਂਦੇ ਹਾਂ, ਇਸ ਲਈ ਸਾਫ਼ ਹੈ ਕਿ ਇਹ ਸੱਚ ਨਹੀਂ ਹੈ। ਕਈ ਲੋਕ ਟਿੱਪਣੀ ਕਰਦੇ ਹਨ ਕਿ ਗਲਾਤੀਆਂ 2:11 ਪਤਰਸ ਦੇ ਅੰਦਰਾਕੀਆ ਜਾਣ ਦਾ ਜ਼ਿਕਰ ਕਰਦਾ ਹੈ ਅਤੇ ਕਿਆਫ਼ਾ ਲਾਉਂਦੇ ਹਨ ਕਿ ਇਹੀ ਉਹ ਮੌਕਾ ਸੀ। 1 ਕੁਰਿੰਥੀਆਂ 1:12 ਤੋਂ ਸੰਕੇਤ ਮਿਲ ਸਕਦਾ ਹੈ ਕਿ ਕਿਸੇ ਵੇਲੇ ਪਤਰਸ ਕੁਰਿੰਥਮ ਵਿਚ ਗਿਆ। ਭਾਵੇਂ ਇਹ ਹੋ ਸਕਦਾ ਹੈ ਕਿ ਪਤਰਸ ਨੂੰ ਯਹੂਸ਼ਲਮ ਜਾਂ ਉਹਦੇ ਆਲੇ ਦੁਆਲੇ ਦੇ ਇਲਾਕੇ ਵਿਚ ਲੁਕਣ ਦੀ ਕੋਈ ਥਾਂ ਮਿਲ ਗਈ ਹੋਵੇ ਜਿਸ ਦਾ ਉਹਦੇ ਦੁਸ਼ਟਾਂ ਨੂੰ ਕੋਈ ਪਤਾ ਨਹੀਂ ਸੀ। <sup>37</sup>ਪਤਰਸ ਇਕ ਵਾਰ ਫੇਰ ਥੋੜ੍ਹੀ ਦੇਰ ਲਈ ਅਧਿਆਇ 15 ਵਿਚ ਵਿਖਾਈ ਦੇਵੇਗਾ। <sup>38</sup>ਬਾਹੂਨੀ ਵਿੱਚੋਂ ਇਕ ਦੀ ਮੌਤ ਕਿਸੇ ਵੀ ਤਰ੍ਹਾਂ ਛਾਇਦੇਮੰਦ ਹੋ ਸਕਦੀ ਸੀ, ਹੈਗਨੀ ਜਨਕ ਹੈ ਕਿ ਉਹਦੀ ਕਲੀਸੀਆ ਨੂੰ ਵਸੂਦ ਵਿਚ ਆਇਆ ਅਜੇ ਥੋੜ੍ਹਾ ਹੀ ਵਕਤ ਹੋਇਆ ਸੀ। ਇਹ ਸੰਕੇਤ ਦਿੰਦਾ ਹੈ ਕਿ ਰਸੂਲ ਦੁਜੇ ਲੋਕਾਂ ਨੂੰ ਆਗੂ ਬਣਾਉਣ ਵਿਚ ਹੈਰਾਨੀਜਨਕ ਢੰਗ ਨਾਲ ਕਾਮਯਾਬ ਹੋਏ ਸਨ। <sup>39</sup>ਜੇ ਇਸ ਪਾਠ ਨੂੰ ਉਪਦੇਸ਼ ਦੇ ਰੂਪ ਵਿਚ ਵਰਤਿਆ ਜਾਂਦਾ ਹੈ, ਤਾਂ ਇੰਜੀਲ ਨੂੰ ਕਬੂਲ ਕਰਨ ਦੇ ਸੱਦੇ ਵਿਚ ਇਸ ਗੱਲ ਵੱਲ ਧਿਆਨ ਦੁਆਇਆ ਜਾ ਸਕਦਾ ਹੈ ਕਿ ਬਾਈਬਲ ਦੀ ਇਸ ਕਹਾਣੀ ਵਿਚ ਦੁਆ ਦੀ ਜੋ ਤਾਕਤ ਵਿਖਾਈ ਗਈ ਹੈ ਉਹ ਸਿਰਫ਼ ਉਦੋਂ ਹੀ ਹੈ ਜਦੋਂ ਦੁਆ ਕਰਨ ਵਾਲੇ ਦਾ ਸਬੰਧ ਖੁਦਾ ਨਾਲ ਸਹੀ ਹੋਵੇ। ਸਭ ਨੂੰ ਉਤਸ਼ਾਹਿਤ ਕਰੋ ਕਿ ਖੁਦਾ ਨਾਲ ਆਪਣੇ ਨਿੱਜੀ ਸੰਬੰਧਾਂ ਦਾ ਜਾਇਜ਼ਾ ਲੈਣ।